

#### Fortis Healthcare Limited

Tower-A, Unitech Business Park, Block-F, South City 1, Sector – 41, Gurgaon,

Haryana - 122 001 (India)

Tel : 0124 492 1033 Fax : 0124 492 1041

Emergency: 105010

Email : secretarial@fortishealthcare.com

Website : www.fortishealthcare.com

December 17, 2025

FHL/SEC/2025-26

The National Stock Exchange of India Ltd. BSE Limited Scrip Symbol: FORTIS Scrip Code:532843

Sub: Newspaper clippings - Special Window for re-lodgement of transfer requests of physical shares

Dear Sir/ Ma'am,

The newspaper clippings of the advertisement on the captioned subject published today i.e., December 17, 2025 in the columns of English daily "Financial Express", all editions and Punjabi daily "Rozana Spokesman", Mohali edition are enclosed for information and records.

Thanking you, Yours Sincerely,

For Fortis Healthcare Limited

Satyendra Chauhan Company Secretary & Compliance Officer M. No. – A14783

Encl.: as above

**FINANCIAL EXPRESS** 



Multi Commodity Exchange of India Limited

Exchange Square, CTS No. 255, Suren Road, Chakala, Andheri (East), Mumbai - 400 093. CIN: L51909MH2002PLC135594, E-mail: info@mcxindia.com, www.mcxindia.com

# NOTICE

Notice is hereby given that the following Trading Member of the Multi Commodity Exchange of India Limited (Exchange) has been expelled from the Membership of the Exchange in terms of the provisions of the Rule 43 (b), Bye-laws 11.5, 14A, 14A.1(g), 14B.15 of the Bye-laws of the Exchange w.e.f. December 10, 2025. Consequently, the registration of the Authorized Persons, if any, affiliated with the said member stands cancelled. Details of the Evnelled Member is as follows

Member Name	Membership ID	SEBI Registration Number	Registered & Correspondence office address
Abbott Wealth Management Limited	57130	INZ000310834	Registered Address: 3rd Floor, Room no. 320, 7 Grant Lane, Kolkata- 700012, West Bengal, India
			Correspondence Address: Unit no. 3WS5C, Mani Casadona, District-North 24 Pargans, P S Rajarhat, Kolkata- 700135, West Bengal, India.

notification, failing which, it shall be deemed that no claims exist against the above mentioned Expelled Member and such claims, if any, shall be deemed to have been waived. The claims filed against above Expelled Member shall be dealt in accordance with the Rules, Bye-laws and Business Rules, procedures of the Exchange and applicable provisions of Exchange's Investor Protection Fund Trust.

Fund under the Rules, Bye-laws and Business Rules of the Exchange is Rs.25 lakhs per client. The constituent(s) may forward the duly filled claim form along with relevant documents as stated

The maximum compensation limit per investor, if found due and payable out of Investor Protection

therein to Defaulters' Section of the Exchange at Multi Commodity Exchange of India Limited, Exchange Square, CTS 255, Suren Road, Chakala, Andheri (East), Mumbai -400093 or email at default@mcxindia.com. Claim form for filing claims can be downloaded from the Exchange website: www.mcxindia.com/Investor Services.

For Multi Commodity Exchange of India Ltd.

Place: Mumbai, Date: December 15, 2025

Authorized Signatory

# 12 Fortis **FORTIS HEALTHCARE LIMITED**

CIN: L85110PB1996PLC045933 Registered Office: Fortis Hospital, Sector 62, Phase - VIII, Mohali, Punjab - 160062 Tel.: +0172-4692222. Fax: +0172-5096221

Email: secretarial@fortishealthcare.com, Website: www.fortishealthcare.com

Special Window for Re-lodgement of Transfer Requests of Physical Shares

Dear Member(s),

In accordance with SEBI circular No. SEBI/HO/MIRSD/ MIRSD-PoD/P/CIR/2025/97 dated July 02, 2025, shareholders of Fortis Healthcare Limited are hereby informed that a special window has been opened from July 07, 2025 to January 06, 2026 for re-lodgement of transfer deeds.

Shareholders are to note that this window is only for re-lodgement of transfer deeds, which were lodged prior to the deadline of April 01, 2019, for transfer of physical shares and were rejected/ returned/ not attended due to deficiencies in the documents/ process/ or otherwise could not be re-lodged up to March 31, 2021. Shareholders who wish to avail the opportunity are requested to contact our Share Transfer Agent, KFin Technologies Limited, at einward.ris@kfintech.com; Contact Number: 18003094001; Address: Selenium Building, Tower B, Plot No 31 & 32, Financial District, Nanakramguda, Serilingampally, Hyderabad Rangareddi, Telangana-500032.

The Company's website, www.fortishealthcare.com, has been updated with the details regarding the opening of this special window and further updates, if any, shall be uploaded therein.

For Fortis Healthcare Limited

Sd/

Date: December 17, 2025 Place: Gurugram

Satyendra Chauhan Company Secretary Membership No.: A14783

# "IMPORTANT"

Whilst care is taken prior to acceptance of advertising copy, it is not possible to verify its contents. The Indian Express (P) Limited cannot be held responsible for such contents, nor for any loss or damage incurred as a result of transactions with companies, associations or individuals advertising in its newspapers or Publications. We therefore recommend that readers make necessary inquiries before sending any monies or entering into any agreements with advertisers or otherwise acting on an advertisement in any manner whatsoever.



# VLS FINANCE LIMITED

CIN: L65910DL1986PLC023129 Registered Office & Correspondence Address: Ground Floor, 90, Okhla Industrial Estate, Phase III, New Delhi - 110020.

Tel: +91 11 46656666; E-mail: vls@vlsfinance.com; Website: www.vlsfinance.com

### Contact Person: H. Consul, Company Secretary & Compliance Officer; Email: hconsul@vlsfinance.com NOTICE TO ELIGIBLE SHAREHOLDERS - BUY BACK OF EQUITY SHARES

VLS Finance Limited ("Company") has completed the dispatch of the Letter of Offer ("Letter of Offer") dated December 16, 2025, accompanied by Tender Forms, TDS Exemption Forms and SH-4, to Eligible Shareholders via electronic means on Tuesday, December 16, 2025. This communication was sent to shareholders who held equity shares as on the Record Date, Friday, December 12, 2025, and had registered their email addresses with the Company or Depositories

Further, in terms of Regulation 9 (ii) of the Securities and Exchange Board of India (Buy-Back of Securities) Regulations, 2018 ("SEBI Buy Back Regulations"), as amended, if the Company or the Registrar to the Buy Back receives a request from any Eligible Shareholder to obtain physical copy of the Letter of Offer, the Company shall dispatch a copy of the Letter of Offer in physical form.

The Schedule of Buy Back is as follows:

4400,5415,463,463,463,464,463,664,47						
Activity	Date	Day				
Date of Opening of the Buy Back/Buy Back Opening Date	December 18, 2025	Thursday				
Date of Closing of the Buy Back/Buy Back Closing Date	December 24, 2025	Wednesday				
Last date of receipt of completed Tender Form and other specified documents by the Registrar to the Buy Back*	December 24, 2025 by 5:00 PM	Wednesday				

\* For terms and conditions of Buy Back and other details, please refer Letter of Offer

For Detailed schedule of activities, please refer to the Letter of Offer. The details of the Buy Back entitlement ratio are as follows:

Category of Shareholders	Ratio of Buy Back (i.e. Buy Back Entitlement)**
Reserved category for Small Shareholders	39 (Thirty Nine) Equity Shares out of every 415 (Four Hundred and Fifteen) fully paid-up Equity Shares held on the Record Date
General category for all other Eligible Shareholders	151 (One Hundred and Fifty One) Equity Shares out of every 762 (Seven Hundred and Sixty Two) fully paid-up Equity Shares held on the Record Date
	Hundred and Sixty Two) fully paid-up Equity Shares held on the Reco

"The ratio of Buy Back indicated above is approximate and provides an indication of the Buy Back Entitlement. Any computation of entitled Equity Shares using the above ratio of Buy Back may provide a slightly different number due to rounding-off. The actual Buy Back Entitlement for reserved category for Small Shareholders is 9.3975% and general category for all other Eligible Shareholders is 19.8162 %. For further information on Ratio of Buyback as per the Buyback entitlement in each Category, please refer paragraph 21.5 on page no 42 of the Letter of Offer.

ELIGIBLE SHAREHOLDERS CAN ALSO CHECK THEIR ENTITLEMENT ON THE WEBSITE OF THE REGISTRAR TO THE BUY BACK BY CLICKING THE FOLLOWING LINK: http://www.rcmcdelhi.com/dropbox/vls buyack entitlement 2025.pdf

The Letter of Offer including the Form of Acceptance-cum-Acknowledgement ("Tender Form") shall be available on the website of

the Securities and Exchange Board of India at www.sebi.gov.in, on the website of the Company at www.vlsfinance.com, of the Manager to the Buy Back at www.newberry.in, and of the Stock Exchanges at www.nseindia.com and www.bseindia.com. Capitalised terms used in this Advertisement and not defined herein shall have the same meaning as ascribed in the LOF. As per Regulation 24(i)(a) of the SEBI Buy Back Regulations, the Board of Directors of the Company ("Board") accepts responsibility for the information contained in this Letter of Offer and confirms that this Letter of Offer contains true, factual and

This Letter of Offer is issued under the authority of the Board and in terms of the resolution passed by the Board on November 22, 2025 and by the Buy Back Committee on December 16, 2025.

Sd/-	Sd/-	Sd/-
Suresh Kumar Agarwal	Kishan Kumar Soni	H. Consul
Managing Director	Director Finance & CFO	Company Secretary & Compliance Office
DIN: 00106763	DIN: 00106037	ICSI Membership No.: A11183
Place: New Delhi	Place: New Delhi	Place: New Delhi



material information and does not contain any misleading information.

# Franklin Templeton Mutual Fund

Registered Office: One International Center, Tower 2, 12th and 13th Floor, Senapati Bapat Marg, Elphinstone Road (West), Mumbai 400013

# Income Distribution cum capital withdrawal (IDCW) in certain schemes /plans /options of Franklin Templeton Mutual Fund

The Trustees of Franklin Templeton Mutual Fund have decided to distribute the following Income Distribution cum capital withdrawal (IDCW):

Name of the Schemes / Plans / Options	Face Value per Unit (₹)	Amount of IDCW per Unit* (₹)	NAV per Unit as on December 15, 2025 (₹	
Franklin India Corporate Debt Fund (FICDF)	- 11t 21		<del>1.</del>	
FICDF - Quarterly IDCW Plan	10.00	0.200	12.1800	
FICDF - Quarterly IDCW Plan - Direct	10.00	0.260	13.8701	
Franklin India Conservative Hybrid Fund (FICHF)			1-1	
FICHF - Quarterly IDCW Plan	10.00	0.245	12.2617	
FICHF - Quarterly IDCW Plan - Direct	7 10.00	0.285	14.1752	
Franklin India Money Market Fund (FIMMF)		U.	<del>0.</del> 20	
FIMMF - Quarterly IDCW Plan	10.00	0.155	11.2118	
FIMMF - Quarterly IDCW Plan - Direct	10.00	0.170	11.7580	
Franklin India Government Securities Fund (FIGSF)				
FIGSF - Quarterly IDCW Plan	10.00	0.130	10.7396	
FIGSF - Quarterly IDCW Plan – Direct	10.00	0.180	11.9858	
Franklin India Equity Savings Fund (FIESF)	(8)	r.	<u>*</u> / 94.	
FIESF - Monthly IDCW Plan	10.00	0.040	13.4424	
FIESF - Monthly IDCW Plan - Direct	10.00	0.060	14.0329	
Templeton India Value Fund (TIVF)	il.		1	
TIVF - IDCW Plan	10.00	8.500	105.4899	
TIVF - IDCW Plan - Direct	10.00	10.000	121.9708	
Franklin India Retirement Plan (FIRF)				
FIRF - IDCW Plan	10.00	1.400	18.2065	
FIRF - IDCW Plan - Direct	10.00	1.650	20.1658	
Franklin Build India Fund (FBIF)	M		Å:	
FBIF - IDCW Plan	10.00	4.000	44.2967	
FBIF - IDCW Plan - Direct	10.00	4.850	53.7133	
Franklin India Banking and PSU Debt Fund (FIBPDF)				
FIBPDF - IDCW Plan	10.00	0.160	10.9902	
FIBPDF - IDCW Plan - Direct	10.00	0.175	11.6234	
Franklin India Ultra Short Duration Fund (FIUSDF)	t t		<u></u>	
FIUSDF - IDCW Plan	10.00	0.125	10.6709	
FIUSDF - IDCW Plan - Direct	10.00	0.130	10.7305	
Franklin India Medium to Long Duration Fund (FIMLDF)	111111111111111111111111111111111111111			
FIMLDF - IDCW Plan	10.00	0.130	10.5901	
FIMLDF - IDCW Plan - Direct	10.00	0.135	10.6535	
Franklin India Long Duration Fund (FILDrF)	.1			
FILDrF - IDCW Plan	10.00	0.070	10.4018	
FILDrF - IDCW Plan - Direct	10.00	0.090	10.4558	
Franklin India Low Duration Fund (FILWD)	W I		de la companya de la	
FILWD - IDCW Plan	10.00	0.100	10.4924	
FILWD - IDCW Plan - Direct	10.00	0.105	10.5359	
The Record Date for the same will be December 19, 20	25 (Friday). If in	case the Record Da	te falls on a non-Busines	
Day, the immediately following Business Day shall be th	e Record Date. A	II the Unitholders / I	Beneficial Owners of the	

IDCW plan / option of the scheme whose names appear in the records of Registrar / Depositories as on the Record Date shall be entitled to receive IDCW. The investors in the IDCW re-investment plan/option will be allotted units for the IDCW amount at the NAV of next Business Day after the Record Date.

# Please note that the IDCW payout shall be subject to the availability of distributable surplus and if the available distributable surplus as on the record date is lower than the aforementioned IDCW rate, then the available distributable surplus shall be paid out. The payout shall be subject to tax deducted at source i.e. TDS, as applicable.

Pursuant to payment of IDCW, the NAV of the scheme would fall to the extent of payout and statutory levy (if applicable).

For Franklin Templeton Asset Management (India) Pvt. Ltd. (Investment Manager of Franklin Templeton Mutual Fund)

Sd/-

**Authorized Signatory** 

Date: December 16, 2025

Mutual Fund investments are subject to market risks, read all scheme related documents carefully.

(This is an Advertisement for information purposes only and not for publication or distribution outside India and is not an Offer Document announcement)





# INDOWIND ENERGY LIMITED

Corporate Identity Number: L40108TN1995PLC032311 Our Company was incorporated on July 19, 1995, pursuant to certificate of incorporation issued by Registrar of Companies, Chennai, as a private limited

Company under the name of "Indowind Energy Private Limited". Subsequently, our Company was converted into a public limited company and the name of our Company was changed to "Indowind Energy Limited" and a fresh certificate of incorporation consequent upon change of name on conversion to public limited company was issued by the Registrar of Companies, Chennai. on September 30, 1997. Registered Office: 4th Floor, Kothari Building, 114, Mahatma Gandhi Road, Nungambakkam, Chennai Tamil Nadu, 600 034, India

Contact person: B. Sharath, Company Secretary and Compliance Officer Registered Office Telephone: 044-28331310 | E-mail id: bsharath@indowind.com | Website: www.indowind.co.in

PROMOTERS OF OUR COMPANY: BALA VENCKAT KUTTI, INDUS FINANCE LIMITED

## **AND LOYAL CREDIT & INVESTMENTS LIMITED** ISSUE OF 3,22,00,434 FULLY PAID UP EQUITY SHARES OF FACE VALUE OF ₹10 EACH OF OUR COMPANY (THE "RIGHTS EQUITY SHARES") FOR CASH AT A PRICE OF

₹ 15.35 PER EQUITY SHARE (INCLUDING A PREMIUM OF ₹ 5.35 PER RIGHTS EQUITY SHARE) AGGREGATING TO ₹4.942.77 LAKHS ON A RIGHTS BASIS TO THE ELIGIBLE EQUITY SHAREHOLDERS OF OUR COMPANY IN THE RATIO OF 1 EQUITY SHARE FOR EVERY 4 FULLY PAID-UP EQUITY SHARES HELD BY THE ELIGIBLE EQUITY SHAREHOLDERS ON THE RECORD DATE, THAT IS NOVEMBER 19,2025(THE "ISSUE"). FOR FURTHER DETAILS, PLEASE REFER TO "TERMS OF THE ISSUE" BEGINNING ON PAGE 196 OF THE LETTER OF OFFER.

# BASIS OF ALLOTMENT

The Board of Directors of Indowind Energy Limited wishes to thank all its shareholders and investors for the response to the Issue which opened for subscription on Monday, December 01, 2025 and closed on Tuesday, December 09, 2025 with the last date for on market renunciation of Rights Entitlements being Thursday, December 04, 2025. Out of the total 3,469 Applications for 3,34,82,985 Rights Equity Shares, 491 Applications for 1,68,131 Rights Equity Shares were rejected (including 1,470 Rights Equity Shares partially rejected) due to technical reasons as disclosed in the Letter of Offer. The total number of valid Applications received were 2.978 for 3:33.14.854 Rights Equity Shares, which was 103.46% of the Rights Equity Shares Allotted under the Issue. The Basis of Allotment was finalized on Friday, December 12, 2025 by the Company in consultation with the Lead Manager to the Issue, the Registrar to the Issue and BSE, the Designated Stock Exchange for the Issue. The Right Issue Committee of the Company, at its meeting held on Friday, December 12, 2025, took on record the Basis of Allotment so approved, and approved the allotment of 3,22,00,434 fully paid-up Rights Equity Shares to the successful Applicants. In the Issue, no Rights Equity Shares have been kept in abeyance. We hereby confirm that all the valid Applications have been considered for Allotment.

1. The break-up of valid Applications received through ASBA (after technical rejections) is as under:

Colonous	Applications Received		Equity Shares Applied for			Equity Shares allotted		
Category	Number	%	Number	Value (₹)	%	Number	Value (₹)	%
Eligible Shareholders	2,934	98.52	2,13,90,015	32,83,36,730.25	64.21	2,13,90,015	32,83,36,730.25	66.43
Renouncees	44	1.48	1,19,24,839	18,30,46,278.65	35.79	1,08,10,419	16,59,39,931.65	33.57
Total	2,978	100.00	3,33,14,854	51,13,83,008.90	100.00	3,22,00,434	49,42,76,661.90	100.00

Summary of Allotment is as under:

Category	No. of valid applications received	No. of Rights Equity Shares accepted and Allotted against Rights Entitlement (A)	No. of Rights Equity Shares accepted and Allotted against Additional Rights Equity Shares applied for (B)	Total Rights Equity Shares accepted and allotted (A+B)
ii.	Number	Number	Number	Number
Eligible Shareholders	2,934	1,69,94,442	43,95,573	2,13,90,015
Renouncees	44	92,345	1,07,18,074	1.08,10,419
Total	2,978	1,70,86,787	1,51,13,647	3,22,00,434

Intimations for Allotment/refund/rejection cases: The instructions to SCSBs for unblocking funds in case of ASBA Applications were given on Friday, December 12, 2025. The dispatch of allotment advice cum refund intimation to investors, as applicable, commenced on Tuesday, December 16, 2025 and has been completed on Tuesday, December 16, 2025. The Listing application was filed with BSE Limited (BSE) and National Stock Exchange of India Limited (NSE) on Saturday, December 13, 2025 and subsequently the listing approvals were received on Monday, December 15, 2025. The credit of Rights Equity Shares in dematerialized form to respective demat accounts of Allottees were completed on Monay, December 15, 2025 by CDSL and Tuesday, December 16, 2025, by NSDL respectively. For further details, see "Terms of the Issue - Allotment Advice or Refund/ Unblocking of ASBA Accounts\* on page 221 of the Letter of Offer. The trading in the Rights Equity Shares issued in the Rights Issue shall commence on BSE and NSE upon receipt of trading permission, applications for the same are being made, and shall be traded under same ISIN INE227G01018 as the existing Equity Shares of the Company. The trading is expected to commence on or about Friday, December 26, 2025.

### INVESTORS MAY PLEASE NOTE THAT THE EQUITY SHARES CAN BE TRADED ON THE STOCK EXCHANGES ONLY IN DEMATERIALISED FORM DISCLAIMER CLAUSE OF SEBI

The present issue, being less than ₹5,000 Lakhs, our company is in compliance with first provisio to Regulation 3 of the SEBI ICDR Regulations and our company has filed a copy of the letter of offer prepared in accordance with the SEBI (ICDR) Regulations with SEBI for information and dissemination on the website of SEBI for informative purposes.

DISCLAIMER CLAUSE OF BSE (DESIGNATED STOCK EXCHANGE): "It is to be distinctly understood that the permission given by BSE Limited should not in any way be deemed or construed that the Letter of Offer has been cleared or approved by BSE Limited, nor does it certify the correctness or completeness of any of the contents of the Letter of Offer. The investors are advised to refer to page 190 of the Letter of Offer for the full text of the Disclaimer clause of the BSE Limited".

DISCLAIMER CLAUSE OF NSE: "It is to be distinctly understood that the permission given by NSE should not in any way be deemed or construed that the Letter of Offer has been cleared or approved by NSE, nor does it certify the correctness or completeness of any of the contents of the Letter of Offer. The investors are advised to refer to page 190 of the Letter of Offer for the full text of the Disclaimer Clause of NSE".

Unless otherwise specified, all capitalised terms used herein shall have the same meaning ascribed to such terms in the Letter of Offer dated November 13, 2025 filed with the BSE Limited, the National Stock Exchange of India Limited and the Securities and Exchange Board of India. LEAD MANAGER TO THE ISSUE



Mark Corporate Advisors Private Limited 404/1, The Summit, Sant Janabai Road (Service Lane), Off Western Express Highway, Vile Parle (East), Mumbai 400 057. CIN: U67190MH2008PTC181996

Telephone: +91 22 2612 3207/08 E-mail: rightsissue@markcorporateadvisors.com

SEBI registration number: INM000012128

Investor grievance e-mail id: investorgrievance@markcorporateadvisors.com

Contact person: Niraj Kothari Website: www.markcorporateadvisors.com

Bigshare Services Private Limited Office No S6-2, 6th Floor, Pinnacle Business Park, Next to Ahura Centre, Mahakali Caves Road, Andheri (East) Mumbai 400 093. CIN: U99999MH1994PTC076534 Telephone: +91 22 6263 8200/22

Email: rightsissue@bigshareonline.com Investor grievance e-mail: investor@bigshareonline.com

Contact Person: Suraj Gupta Website: www.bigshareonline.com

SEBI registration no.: INR000001385

## COMPANY SECRETARY AND COMPLIANCE OFFICER B. Sharath

Email: bsharath@indowind.com| Website: www.indowind.co.in Investors may contact the Registrar to the Issue or the Company Secretary and Compliance Officer for any pre-Issue or post-Issue related matters. All grievances relating the

ASBA process may be addressed the Registrar to the Issue, with a copy to the concerned SCSB, giving full details such as name, address of the Applicant, contact numbers), e- mail address of the sole/first holder, folio number, serial number of the Application Form or demat account number, number of Rights Equity Shares applied for, amount blocked, ASBA Account number, and the Designated Branch of the concerned SCSB where the Application Form or the plain paper application, as the-case may be, was submitted by the Investors along with a photocopy of the acknowledgement slip. For details on the ASBA process see "Terms of the Issue" on page 196 of the Letter of Offer.

THE LEVEL OF SUBSCRPTION SHOULD NOT BE TAKEN TO BE INDICATIVE OF EITHER THE MARKET PRICE OF THE EQUITY SHARES OR THE BUSINESS PROSPECTS OF THE COMPANY.

FOR INDOWIND ENERGY LIMITED On behalf of the Board of Directors

Place: Chennai Date: December 16, 2025


B. Sharath Company Secretary and Compliance Officer

Disclaimer: Indowind Energy Limited is proposing, subject to receipt of requisite approvals, market conditions and other considerations, to issue Equity Shares on a rights basis and has filed the Letter of Offer with the Securities and Exchange Board of India and Stock Exchanges. The Letter of Offer shall be available on the website of SEBI at www.sebi.gov.in, website of BSE Limited at www.bseindia.com, website of National Stock Exchange of India Limited at www.nseindia.com, the website of the Registrar at www.bigshareonline.com, the website of the Lead Manager at www.markcorporateadvisors.com and the website of the company at www.indowind.co.in, Investors should note that investment in equity shares involves a high degree of risk.

and are requested to refer to the Letter of Offer including the section "Risk Factors" beginning on page 20 of the Letter of Offer. The Rights Entitlements and the Rights Equity Shares have not been and will not be registered under the United States Securities Act of 1933, as amended (the "Securities Act") or any state law of the United States and, unless so registered, may not be offered or sold within the United States except pursuant to an exemption from, or in a transaction not subject to, the registration requirements of the Securities Act and applicable state securities laws. Accordingly, the Rights Entitlements and the Rights Equity Shares are being offered and sold outside the United States in compliance with Regulation S and the applicable laws of the jurisdiction where those offers and sales are made. The Rights Entitlements and the Rights Equity Shares have not been

and will not be registered, listed or otherwise qualified in any other jurisdiction outside India and may not be issued or sold, and Application may not be made by persons in any such jurisdiction, except in compliance with the applicable laws of such jurisdiction. This announcement does not constitute an offer of securities for sale in any jurisdiction, including the United States, and any securities described in this announcement may not be offered or sold in the United States absent registration under the US Securities Act of 1933, as amended, or an exemption from registration. There will be no public offering of Rights Equity Shares in

the United States.



New Delhi

#### ਸਫ਼ਾ 1 ਦੀਆਂ ਬਾਕੀਆਂ

#### ਨਾਮ ਬਦਲਣ ਦਾ ਜਨਨ ਸਮਝ ਤੋਂ ਪਰੇ : ਪਿਯੰਕਾ ਗਾਂਧੀ

ਸਦਨ ਦੀ ਸਲਾਹ ਲਏ ਪਾਸ ਨਹੀਂ ਕੀਤਾ ਜਾਣਾ ਚਾਹੀਦਾ। ਇਸ ਸਿੱਲ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਇਸ ਦੀ ਜਗ੍ਹਾ ਨਵਾਂ ਸਿੱਲ ਪੇਸ਼ ਕਰਨਾ ਚਾਹੀਦਾ ਹੈ। ਇਸ ਨੂੰ ਘੋਟੋ ਘੱਟ ਸਥਾਈ ਕਮੇਟੀ ਨੂੰ ਪੂਰੀ ਜਾਂਚ ਅਤੇ ਚਰਚਾ ਲਈ ਭੇਜਿਆ ਜਾਣਾ ਚਾਹੀਦਾ ਹੈ। ਅਤੇ ਕਿਸੇ ਦੀ ਨਿੱਜੀ ਇੱਛਾ, ਇੱਛਾ ਜਾਂ ਪੁੱਖਪਾਤ ਦੇ ਅਧਾਰ 'ਤੇ ਕੋਈ ਵੀ ਬਿੱਲ ਪੇਸ਼ ਜਾਂ ਪਾਸ ਨਹੀਂ ਕੀਤਾ ਜਾਣ

### ਰਾਮ ਕਾ ਨਾਮ ਬਦਨਾਮ ਨਾ ਕਰੋ : ਸ਼ਸ਼ੀ ਬਰਰ ਅਟੁੱਟ ਵਿਸ਼ਵਾਸ ਉਸ ਵਿਜ਼ਨ ਦਾ ਮੁੱਖ ਹਿੰਸਾ ਸੀ।" ਬਰੂਹ ਨੇ ਦਾਅਵਾ ਕੀਤਾ ਅਸਲ ਐਕਟ ਨੇ ਇਸ ਤੂੰਘੇ ਸਬੰਧ ਨੂੰ ਮਨਜੂਰ ਕੀਤਾ ਹੈ ਕਿ ਆਸ਼ਲ ਰੁਜ਼ਗਾਰ ਦੀ ਗਾਰਟੀ ਅਤੇ ਤਰੱਕੀ ਜ਼ਮੀਨੀ ਪੱਧਰ ਤੋਂ ਹੋਣੀ ਚਾਹੀਦੀ ਹੈ, ਜੋ ਆਖਰੀ ਆਦਮੀ

ਗਾਰਟਾ ਅਤ ਤਰਕਾ ਜ਼ਮਾਨਾ ਪਧਰ ਤਾਂ ਹੁਣਾ ਚਾਹਾਦਾ ਹੈ, ਜ ਆਖਰਾ ਆਦਮ ਨੂੰ ਪਹਿਲ ਦੇਣ ਦੇ ਉਨ੍ਹਾਂ ਦੇ ਸਿਧਾਂਤ ਨੂੰ ਦਰਸਾਉਂਦੀ ਹੈ। ਉਨ੍ਹਾਂ ਚੋੜ ਲਾਇਆ ਰਿ ਮਹਾਤਮਾ ਗਾਂਧੀ ਦਾ ਨਾਮ ਹਟਾਉਣਾ ਕਿਲ ਦੇ ਨੈਤਿਕ ਅਧਾਰ ਅਤੇ ਇਤਿਹਾਸਕ ਪਮਾਇਕਤਾ ਨੇ ਬੋਹਣ ਲਈ ਸੀ। (ਪੀਟੀਆਈ

#### ਁਐੰਮ੍ਰਿੰਤਸੌਰ, ਸ਼੍ਰੀ ਅਨੰਦਪੁਰ ਸਾਹਿਬ ਅਤ<del>ਿੰ</del> ਤਲਵੰਡੀ ਸਾਬੋ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੇ ਬਿੱਲ ਨੂੰ ਰਾਜਪਾਲ ਨੇ ਦਿਤੀ ਮਨਜ਼ੂਰੀ

ਅਤੇ ਭੀੜ ਵਧਾਉਣ ਵਾਲੇ ਵਿਵਹਾਰ ਵਿਰੁਧ 'ਤੇ ਵੀ ਸਖ਼ਤੀ ਹੋਵੇਗੀ। ਇਹ ਨੋਟੀਫਲੈਸ਼ਨ ਤਿੰਨ ਪਵਿੰਤਰ ਸ਼ਹਿਰਾਂ ਨੂੰ ਮਨੌਨੀਤ ਕਰਨ ਲਈ ਜ਼ਿੰਮੇਵਾਰ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਨੂੰ ਪ੍ਰੀਭਾਸ਼ਤ ਕਰਦਾ ਹੈ। ਸਮੁੱਚੀ ਨਿਗਰਨੀ ਜ਼ਿਲ੍ਹਾ ਤਿਪਟੀ ਕਮਿਲਨਰ ਵਲੋਂ ਕੀਤੀ ਜਾਵੇਗੀ। ਤਿੰਨਾਂ ਜ਼ਿਲ੍ਹਿਆ াৰ্ম্য বিধান বাগমনে ৰক্ষ ৰাৱা নাৰ্বা। বিন্তা নামাৰ্থণ পৰ্মি,বসন, বীন্দ্ৰ পৰি ৰাহিত্ব ਦੇ বিধানী মান্তেই চুঁচ নিবছম ছিত্ৰ বাই বান বি দুঁত ছিত অমিনী মহুপুত মি ঘৰিৱন মহিল' ছিব নিব্যাব্য শাৰ্থক নিঅশ' শুলাম্ব খুব নীৰ নাহ। ভাবত ঘটুবাহিশা বী কুষবা ভবা বিৰুদ্ধেত

ਭਾਰਤ ਪਰੁਚੀਦਆਂ ਹੈ। ਲੂਕਰਾਂ ਭਰਾਂ ਗਿ,ਫਤਾਰ ਭਾਰਵਾਂ ਨੂੰ ਗੈਕਾਰਡ ਕਰਨ ਦੀ ਕੋਲਿਕ ਕੀਡੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਦੋਹਾਂ ਦੇ ਆਲੋ-ਦੁਆਲੇ ਸ਼ੁਰੀਰਿਆ ਸਮਤ ਕਰ ਵਿਗੇ ਅਤੇ ਉਨ੍ਹਾਂ ਨੂੰ ਸ਼ਿਸੇ ਨਾਲ ਗੋਲ ਕਰਨ ਤੋਂ ਗੈਕਿਆ। ਦੁਸ਼ਾਡਾ ਭਾਰਵਾਂ ਨੂੰ 6 ਦਸੇਸ਼ਕ ਦੁਖਾਂਤ ਤੋਂ ਬਾਅਦ ਅਪਰਾਬਕ ਕਰਲ ਅਤੇ ਲਾਪਕਦੀ ਦੇ ਕੰਸ ਦਾ ਸਾਹਮਣਾ ਕਰਨਾ ਪੈ ਲਿਹਾ ਹੈ, ਜਿਸ ਬਾਰੇ ਜਾਂਚਕਰਤਾਵਾਂ ਦਾ ਦੇਸ਼ ਹੈ ਨਿ ਨਾਈਟ ਕਲੀਆਂ ਨੂੰ ਲਾਮਗੇ ਅੱਗ ਤਾਂ ਗ਼ੈਕੀਆਂ ਨਿਰਮਾਂ ਦੀ ਉਲੰਘਦਾ ਕੀਡੀ ਸੀ। ਇਸ ਘਟਨਾ ਨੇ ਕਸ਼ਿਤ ਅੰਗ ਸੁਰੀਰਿਆ ਉਲੰਘਦਾਵਾਂ ਅਤੇ ਘੁੱਧਨ ਦੀਆਂ ਗਲਤੀਆਂ ਉੱਤੇ ਗੰਗੀਰ ਸਵਾਲ ਘੜ੍ਹੇ ਕੀਤੀ। ਹਰਿਵ ਅਤੇ ਸੰਗ ਆਪਣੇ ਨਾਈਟ ਕਲੀਜ਼ ਵਿੱਚ ਅੱਗ ਲੰਗਣ ਦੇ ਕੁੱਝ ਘੁੱਟਿਆਂ ਬਾਅਦ 7 ਦਸੇਸ਼ਕ ਦੀ ਕਰਨਰ ਕੁੱਟਰ ਜਾਂਗੇ ਕਰਨਾ ਪਿਆ ਅਤੇ ਉਨ੍ਹਾਂ ਦੇ ਪਾਸਮੀਕਰ ਦੇਰ ਕਰਨਾ ਪਿਆ।

#### ਆਸਟਰੇਲੀਆ ਦੇ ਬੌਡੀ ਬੀਚ ੳਤੇ ਗੋਲੀਬਾਰੀ ਕਰਨ ਵਾਲਾ ਸੀ ਭਾਰਤੀ : ਤੇਲੰਗਾਨਾ ਪੁਲਿਸ

ਅਬਾਰਟੀਆਂ ਨੇ ਇਸ ਦੀ ਪੁਸ਼ਟੀ ਕੀਤੀ। ਦੌਹਾਂ ਪਿਉ-ਪੁੱਤਰ ਨੇ ਉਥੇ 'ਡੌਜੀਆਂ ਵਰਗੀ' ਸਿਖਲਾਈ ਪ੍ਰਾਪਤ ਕੀਤੀ ਸੀ। ਇਸ ਤੋਂ ਪਹਿਲਾਂ ਮੀਡੀਆ ਗੋਪੋਰਟਾਂ 'ਚ ਸਾਜਿਦ ਨੂੰ ਪਾਕਿਸਤਾਨੀ ਨਾਗਰਿਕ ਦੱਸਿਆ ਗਿਆ ਸੀ। ਪਰ ਕੀਬੋੜਾਂ 'ਚ ਸਾਜਿਦ ਨੂੰ ਪਾਕਿਸ਼ਕਾਰੀ ਨਾਗੜਿਕ ਪੰਜਿਆ ਜਿਸਮ ਸੀ। ਪਰ ਇਨ ਨੂੰ ਤਾਰੀ ਮਾਮਲੋਕ ਕਿਸ ਕਰ੍ਹਾਂ ਪ੍ਰਾਪਤ ਹਿੰਦਮਾਂ ਇਸ ਨੇ ਨੰਗ ਜਵਾਲ ਘੜੇ ਕਰ ਦਿਤੋਂ ਸਨ। ਇਸ ਦੌਰਾਨ ਆਸਟਰੇਕਰੀਆ ਦੀ ਪੁੜਿਸ ਨੇ ਹਰ੍ਹਾਕਾਂ ਦੇ ਤਿਰ੍ਹਾਰਾਂ ਦੇਰਾਨ ਡਿਕਨੀ ਦੇ ਬੰਬਾਈ ਬੀ ਦੂ ਹੈ ਹੋਈ ਗੈਨੇਸ਼ੀਆਰੋਂ ਨੂੰ ਇਸਲਾਸਿਕਸ ਨੰਟ ਤੋਂ ਪ੍ਰੀਡਰ ਅਗਿਵਦਾ ਹਮਲਾ ਕਰਰ ਦਿਤਾ ਹੀ। ਆਸਟਰੇਕਰੀਆ ਦੀ ਪੁੜਿਸ਼ ਨੇ ਹਰ੍ਹਕਾਂ ਦੀ ਤਿਰ੍ਹਾਰਾਂ ਦੌਰਾਨ ਲਿਗਰੀ ਦੇ ਛੱਡਾਈ ਬੀ ਚੀ ਦੂੰ ਹੋਈ ਗੇੜੀਆਰੀ ਨੂੰ 'ਗਿਆਸਿਕਸ ਸਟੇਟ ਤੋਂ ਪ੍ਰੀਡਰ ਅਗਿਵਕਰ ਕ੍ਰਿਸ਼ੀ ਸੋਫੋਟ ਨੇ ਸ਼ਰਵਾਵਾਰ ਨੂੰ ਇਹ ਜਾਣਕਾਰੀ ਦਿਸ਼ੀ ਚੋਨ੍ਹਾਂ ਕਿਹਾ ਕਿ ਹਮਲਾਵਾਰਾਂ ਵਿਚੋਂ ਇਕ 50 ਸਾਲ ਦੇ ਸ਼ਾਜਿਦ ਅਕਰਮ ਨੂੰ ਪੁੜਿਸ਼ ਨੇ ਮਾਰ ਦਿਤਾ ਜਦਕਿ ਉਸ ਦਾ 24 ਸਾਲ ਦਾ ਛੋਟਾ ਖ਼ਬਰੀ ਹੈ ਰਿਆ ਹੈ ਅਤੇ ਉਸ ਦਾ ਰਸਪਤਾਲ 'ਚ ਲਿਵਾਜ ਚੀਲ ਡਿਹਾ ਹੈ। ਅਧਿਕਾਰੀਆਂ ਨੇ ਮੰਗਰਬਾਰ ਨੂੰ ਇਕ ਪੰਤਕਾਰ ਮੰਸਲਰ ਦਾ ਬਿਟਾ ਖ਼ਬਰੀ ਹੈ ਰਿਆ ਹੈ ਅਤਾਰ ਚੁੱਤੇ ਉਹ ਲੋਗੀ ਵਿਅਕਤੀਆਂ ਦੀ ਵਿਚਾਰਧਾਰਾ ਉਤੇ ਪਹਿਲਾਂ ਦੇ ਆਧਾਰ ਚੁੱਤੇ ਉਹ ਲੋਗੀ ਵਿਅਕਤੀਆਂ ਦੀ ਵਿਚਾਰਧਾਰਾ ਉਤੇ ਪਹਿਲਾਂ ਦਾ ਟਿਪਣੀ ਕਰ ਹੈ ਹਨ। ਉਨ੍ਹਾਂ ਲਿਹਾ ਜ਼ਬਤ ਕੀਤੀ ਗਈ ਚੀਜ਼ਾਂ 'ਚ ਇਲਲਾਮਿਕ ਸਟੇਟ ਦੇ ਚੰਡ ਸਮੇਜ਼ ਕਰੀ ਸ਼ਬੂਤ ਜ਼ਿਲੇ ਹਨ। (ਵੇਜੇਸ਼ੀ)

ਦਫਤਰ ਜਿਲ੍ਹਾ ਮੈਜਿਸਟਰੇਟ

ਜਨਤਕ ਨੌਟਿਸ ਸ੍ਰੀ ਬਲਰਾਜ ਸਿੰਘ

7-11-2022 ਸਰੰਭਰ ਕਰਾਉਂ

ਇਸ ਸੰਬੰਧੀ ਜਕਰ ਕਿਸ ਵਿਅਕਤੀ ਨੂੰ ਇਤਰਾਜ਼ ਹੋਵੇਂ ਤਾਂ ਉਹ ਨਿਜੀ ਤੌਰ ਤੋਂ ਨਿਮਨ ਹਸਤਾਖ਼ਤ ਦੇ ਦਵਤਰ ਵਿੱਚ ਪੇਸ਼ ਹੋਕੇ ਮਿਤੀ 14/ 01/2026 ਤੱਕ ਦੇ ਸਕਦਾ ਹੈ। ਨਿਸ਼ਚਿਤ ਮਿਤੀ ਤੱਕ ਇਰਹਾਜ਼ ਨਾ ਆਉਣ ਦੀ ਸੂਰਰ ਵਿੱਚ ਉਕਤ ਫਰਮ ਦਾ ਲਾਇਸੇਸ ਕੌਂਸਲ ਕਰ ਇੱਕਾ ਸ਼ਾਕੇਗਾ।

ਸਾਹਿਬਜਾਦਾ ਅਜੀਤ ਸਿੰਘ ਨਗਰ

#### ਦਿੱਲੀ ਦੇ ਹਵਾਈ ਅੱਡੇ ੳਤੇ 48 ਕਰੋੜ ਰਪਏ ਦੇ ਨਸ਼ੀਲੇ ਪਦਾਰਥਾਂ ਸਮੇਤ ਛੇ ਗਿਫ਼ਤਾਰ

ਪਦਾਰਥਾਂ ਸਮੇਤ ਨੇ ਗ੍ਰਿਫਤਾਰ ਨਵੀਂ ਇੱਲੀ, 16 ਦਲੰਬਰ : ਲੰਗੇ ਰਾਜਧਾਨੀ ਦੇ ਦਿਦਾ ਗਾਂਧੀ ਕੰਮਤਰੀ ਹਵਾਈ ਅੱਡੇ ਉਵੇ ਕਸ਼ਟਮ ਅਧਿਕਾਰੀਆਂ ਨੇ ਦਾ 'ਚ 48 ਕਰੋੜ ਤੁਸਕਤੀ ਕਰਨ ਦੇ ਦੇਸ਼ 'ਚ ਲੋ ਤਸਕਤੀ ਕਰਨ ਦੇ ਦੇਸ਼ 'ਚ ਲੋ ਤਸਕਤੀ ਕਰਨ ਦੇ ਦੇਸ਼ 'ਚ ਲੋ ਜ਼ਰਦਾ ਦੇ ਸਿਆਨ , ਪ੍ਰਤਾਸ਼ਕ ਮੁਲਜ਼ਮਾਂ ਨੂੰ 11, ਦਲੰਬਰ ਨੂੰ ਸ਼ਿਕਾਰ ਤੋਂ ਪਹੁੰਦਦ ਉੱਤੇ ਗ੍ਰਿਫਤਾਰ ਕੀਤਾ ਗਿਆ ਸੀ। ਸਿਆਨ 'ਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਦੇ ਸਮਾਨ ਦੇ ਦਰਾਲ਼ੀ ਕੋਰ ਸ਼ਰਦਾ ਕੀਤੇ ਹੁੰਤਾ ਹੋਏ ਅਤੇ ਇਕ ਹੋਏ ਹੋ ਨਿਲਾਫ਼ੇ ਬਰਮਦ ਕੀਤੇ ਗਏ। ਲਿਆਨ ਵਿਚ ਕਿਹਾ ਗਿਆ ਹੈ 'ਇਨ੍ਹਾਂ ਕਿਗਾਰਿਲਾ' ਹੈ, 'ਇਨ੍ਹਾਂ ਕਿਗਾਰਿਲਾ ਸੀ, ਜਿਸ ਦਾ ਨਸ਼ੀਆ ਪਰਦਾਰ ਸੀ, ਜਿਸ ਦੇ ਗਾਜ਼ਮਾਂ ਕੋਰ ਹੋਏ ਦਾ ਲੋਗਾਂ ਦਾ ਨਸ਼ੀਆ ਪਰਦਾਰ ਸੀ, ਜਿਸ ਦੇ ਗਾਜ਼ਮਾਂ ਕੋਰ ਹੋਣ ਦਾ ਲੋਗਾਂ ਦੀ ਇਸ ਦਾ ਕੁਲਤ ਭਾਰ 48.016 ਫਿਲੋਗਾਂ ਇਸ ਦਾ ਕੁਲਤ ਭਾਰ 48.016 ਫਿਲੋਗਾਂ ਇਸ ਦਾ ਕੁਲਤ ਭਾਰ 48.016 ਫਿਲੋਗਾਂ ਦਾ ਦਾ ਕੁਲ ਭਾਰ 48.016 ਕਿਲੋਗ੍ਰਾਮ ਸੀ। ਕਸਟਮ ਵਿਭਾਗ ਦਾ ਕਹਿਣਾ ਹੈ ਕਿ ਜ਼ਬਤ ਕੀਤੇ ਗਏ ਪਾਬੰਦੀਸ਼ਦਾ ਵਸਤੂ ਦੀ ਅਨੁਮਾਨਤ ਮਾਰਕੀਟ ਕੀਮਤ 48.01 ਕਰੋੜ ਰੁਪਏ ਹੈ ਅਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। (ਪੀਟੀਆਈ)

### ਮੈਸੀ ਦੇ ਪੋਗਰਾਮ 'ਚ ਮਾੜੇ ਪ੍ਰਬੰਧਨ ਦੀ ਜਾਂਚ ਲਈ

ਵਿਸ਼ੇਸ਼ ਜਾਂਚ ਟੀਮ ਦਾ ਗਠਨ ਜਿਵਸ਼ੰਸ਼ ਜਿਥੇ ਦਾ ਪਹਿਰਾ ਲੋਕਕਾਵਾ, 16 ਦਸ਼ੇਕਰ : ਅਰਜਨਟੀਨਾ ਦੇ ਮਹਾਨ ਫੁੱਟਬਾਲ ਖਿਡਾਗੇ ਲਿਓਨਲ ਮੇਸੀ ਨਾਲ ਜੁੜੇ ਇਕ ਸਮਾਗਮ ਦੌਰਾਨ ਸਾਲਟ ਲੋਕ ਸਟੇਡੀਅਮ 'ਚ ਹੋਈ ਤੰਨਤੰਡ ਦੀ ਜਾਂਚ ਲਈ ਚਾਰ ਮਿਲੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.)ਦਾ ਗਠਨ ਕੀਤਾ ਗਿਆ ਹੈ। ਘੜਮੀ ਬੰਗਾਲ ਗਠਨ ਕੀਤਾ ਗਿਆ ਹੈ। ਪਛਮੀ ਬਗਾਲ ਦੇ ਮੁੱਖ ਸਕੱਤਰ ਮਨੌਜ ਪੰਤ ਨੇ ਸੀਨੀਅਰ ਆਈ.ਪੀ.ਐਸ. (ਆਈ.ਪੀ.ਐਸ.) ਅਧਿਕਾਰੀਆਂ ਦੀ ਚਚ ਮੈਂਬਰੀ ਐਸ.ਆਈ.ਟੀ. ਦਾ ਗਠਨ ਕੀਤਾ ਪੈ। ਮੁੱਖ ਸਕੱਤਰ ਨੇ ਚਿਲਆ ਕਿ ਤਿਪਟੀ ਮੁੱਖ ਸਕੱਤਰ ਨੇ ਚਿਲਆ ਕਿ ਤਿਪਟੀ ਰਸ਼ਿਸ਼ਨਰ ਬਿਧਾਨਨਗਰ ਪੁਲਿਸ ਅਨੀਸ਼ ਸਰਕਾਰ ਨੂੰ ਡਿਊਟੀ ਚ ਲਾਪਰਵਾਹੀ ਵਰਤਣ ਕਾਰਨ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਬੰਗਾਲ ਦੇ ਖੇਡ ਸਕੱਤਰ ਰਾਜੇਸ਼ ਕੁਮਾਰ ਸਿਨਹਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਸਾਲਟ ਲੋਕ ਸਟੇਡੀਅਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੀ.ਕੇ. ਨੰਦਨ ਦੀਆਂ ਸੇਵਾਵਾਂ ਵਾਪਸ ਲੈ ਲਈਆਂ

ਜ਼ਖ਼ਮੀਆਂ ਵਿਚ ਤਿੰਨ ਭਾਰਤੀ ਵਿਦਿਆਰਥੀ ਵੀ ਸ਼ਾਮਲ ਜ਼ਲੇਸੀਆਂ ਵਿਚ ਤਿੰਨ ਭਾਰਤੀ ਵਿਦਿਆਰਥੀ ਵੀ ਸ਼ਾਮਲ ਸਿਲਬੰਗ, 16 ਦੰਗਰ : ਆਨਟੋਲੀਆਂ ਵਿਚ ਸਿਲਹੀ ਦੇ ਭੰਡੀ ਥੀਚ ਉੱਟੇ ਹੋਏ ਅਤਿਵਾਦੀ ਹੁਲਤੇ 'ਚ ਜ਼ਲਮੀ ਹੋਏ ਲੋਕਾਂ ਵਿਚ 3 ਭਾਰਤੀ ਵਿਦਿਆਰਥੀ ਵੀ ਬਾਲਕ ਨਹਾਂ ਨਿੰਗ ਦਾ ਕਾਰਤਾਕੀ ਸਾਹਕ ਮੀਡੀਆ 'ਚ ਕਰੀ ਲੋਕਾਂ ਖ਼ਲਬ 'ਚ ਦਿੱਤੀ ਗਈ ਹੈ। ਆਸਟੋਲੀਆਂ ਟੂਡਾਂ 'ਨਿਊਜ਼ ਪੈਲਲ ਮੁਤਾਸ਼ਕ ਜ਼ਲਨੀ ਹੋਏ ਤਿੰਨ ਭਾਰਤੀ ਕਿਦਿਆਰਥੀਆਂ ਵਿਚੋਂ ਦੱਦਾ ਹਾਲਪਤਾਲ ਜ਼ਲਨੀ ਚੰਡ ਤਿੰਨਤਾ ਤਾਰੀ ਵਿਦਿਆਰਥੀਆਂ ਵੱਚੋਂ ਦੱਦਾ ਹਾਲਪਤਾਲ ਚੰਡ ਤਿੰਹਾ ਹੈ। ਆਸਟੋਲੀਆਂ ਦੇ ਅਧਿਕਾਰੀਆਂ ਨੂੰ ਐਤਵਾਰ ਨੂੰ ਹੋਏ ਹਲਣੇ ਵਿਚ ਜ਼ਲਮੀ ਹੋਏ ਭਾਰਤੀ ਵਿਦਿਆਰਥੀਆਂ ਦੀ ਘੜਾਣ ਜਾਰੀ ਨਹੀਂ ਕੀਤੀ ਹੈ। ਹੋਪਿਤਟ 'ਚ ਕਿਹਾ ਗਿਆ ਹੈ ਕਿ ਗੈਲੀਵਾਰੀ ਦੌਰਾਨ ਭਾਰਤੀ ਵਿਦਿਆਰਥੀ ਜ਼ਲਮੀ ਹੋ ਹੋਏ ਹਨ ਅਤੇ ਉਨ੍ਹਾਂ ਦੀ ਸਹੀ ਹਾਣਤਰ ਤੋਂ ਚਲਿਆ ਸ਼ਲਮੀ ਹੋਰ ਉੱਕੇ ਪਾਲਟੀ ਨਹੀਂ ਕੀਤੀ ਗਈ ਹੈ। ਇਸ ਸ਼ੈਰ ਸ਼ਲਹੀ ਦੇ ਉੱਕੇ ਪਾਲਟੀ ਨਹੀਂ ਕੀਤੀ ਗਈ ਹੈ। ਇਸ ਸ਼ੈਰ ਸ਼ਲਹੀ ਦੀ ਜਿਲ ਮੈਲੇ ਦੀ ਸੰਗਤ ਲਈ ਖ਼ਲਮ ਪ੍ਰੇਸ਼ੀਆਂ

ਮਹਾਰ ਦੀ ਵੱਗੇ ਆਮਦ ਦੇ ਮੰਦੇਨਜ਼ਰ ਸਿਹਤ ਸਹੂਚਤਾਂ ਲਈ 20 ਆਮ ਆਦਮੀ ਕਲੀਨਿਕ ਅਤੇ 5 ਡਿਸਪੈਸਟੀਆਂ ਸ਼ਬਾਦਕ ਕੀਤੀਆਂ ਜਾ ਰਹੀਆਂ ਨਹਾ ਦ੍ਰਿੰਨ੍ਹਾਂ ਕਿਹਾ ਕਿ ਜ਼ਿਸ਼ਾ ਸ਼ਬਾਤਾ ਵਾਲੇ ਸ਼ਿਹਰ ਵਿਚ ਮੌਗਰ ਦੇ ਆਉਣ-ਜਾਣ ਲਈ ਖ਼ੁਕਤ ਸ਼ਬਰ ਦੀ ਸ਼ਹੂਸਤ ਦੇਣ ਲਈ 'ਫ਼ਿਟਰ ਸ਼ਿਟੀ ਬਣ ਲੱਗ ਜਾ ਲੂ ਕੀਤੀ ਜਾਵਕੀਆਂ ਅਤੇ ਡਹਿੰਦੀ ਸਭਾ ਚੰਦਨ 200 ਦਲਵਾਂ ਲਈ ਅਤੇ 100 ਵੀ-ਤਿਕਰੀ ਲੋਗੜਾਂ ਲਈ ਤਾਇਨਾਫ ਹੋਣਗੇ। ਤਰਕੀਵਤ ਲਿੰਘ ਮਾਨ ਨੇ ਕਿਹਾ ਕਿ ਦਿਹ ਸ਼ਸ਼ਾਂ ਅਤੇ ਈ-ਰਿਕਸ਼ੇ ਬਾਹਰੇ ਆਉਣ ਵਾਲੀਆਂ ਸੰਗਤਾਂ ਨੂੰ ਪਾਰਕਿੰਗ ਵਾਲੀਆਂ ਬਾਵਾਂ ਤੋਂ ਗੁਰਲੁਆਰਾ ਸਾਸ਼ਿਬ ਅਤੇ ਹੋਰ ਬਾਵਾਂ 'ਤੇ ਲਿਜਾਣਗੇ। ਸ਼ਹੀਦੀ ਸਭਾ ਮੌਕੇ ਲੋਕਾਂ ਦੀ ਸੁਰੇਸ਼ਿਆ ਵਿਚਲਬਾ ਬਾਰੇ ਰਿਸ਼ਬਦ ਵਾਜ਼ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੂੰ ਦਸਿਆ ਕਿ 3300 ਤੋਂ ਵੱਧ ਪੁਲਿਸ ਜਵਾਨ ਜਾਣਕਾਰਾਂ ਚਿੰਦੇ ਹੋਏ ਮੁੱਖ ਮੰਡਰੀ ਨੂੰ ਦੁਲਿਆ ਕਿ 3300 ਤੋਂ ਵੱਧ ਮੁਲਿਲ ਜਵਾਨਾ ਮਹਿਤਾ ਦੀ ਸਮਝੰਦ ਤਾਲੀ ਬਿਊਟੀ 'ਤੇ ਤਾਲਿਵਰ ਡੀਮੰਡਰੀ ਤਰੋਰ ਨਾਲ ਲੁਲਿੰਦਆ ਮੁੰਘਾਂ ਦੀ ਦੇਖ ਰੱਖ ਕਰੀਜ਼ੇ ਜਾਵੇਗੀ। ਉਨ੍ਹਾਂ ਦੁਲਿਆ ਕਿ ਸਫਾਈ ਲਈ ਲਈ ਕੁਲਿਆ ਦੀ ਟੀਮਾਂ ਤਾਂ ਵਿਨਾਰ ਹੋਣਗੀਆਂ ਜੋ ਡਿਫਟਾਂ ਵਿਚ ਦਿਨ-ਚਾਰ ਤਿਊਟੀ ਨਿਜ਼ ਉੱਟਰੀਆਂ ਤਾਂ ਕਾਫ਼ਿਸ਼ ਗਏ ਦੀ ਪੰਜਾਬ ਕਰਦਾ ਕਿ ਲਈ ਤਿਊਟੀ ਨਿਜ਼ ਉੱਟਰੀਆਂ ਤਾਂ ਕਾਫ਼ਿਸ਼ ਰੋਟਰੀਆਂ ਜਾ ਲੋਕਾਂ 1 ਲੁੱਖ ਮੰਤਰੀ ਨੇ ਦੁਲਿਆ ਕਿ ਪੰਜਾਬ ਸਰਕਾਰ ਵਲੋਂ ਸ਼ਹੀਦੀ ਸਭਾ ਦੀ ਪਰਿਵਰ ਹਨ ਜੀ ਰੋਵਲਾਨ ਸ਼ੁਨਾਦਨ ਕੈਂਪ ਲਾਇਆ ਜਾਵੇਗਾ ਪਰ ਅਧਿਕਾਰਡ ਸ਼ੁਨਾਦਨ ਕੈਂਪ ਦੀ ਦੀ ਸਵਾਲ ਸ਼ੁਨਾਦਨ ਕੈਂਪ ਲਾਇਆ ਜਾਵੇਗਾ ਪਰ ਅਧਿਕਾਰਡ ਸ਼ੁਨਾਦਨ ਕੈਂਪ ਦੀ ਦੇਖ ਦੀ ਜ਼ਰਦੀ ਲਗਾਈ ਗਈ ਹੈ। ਹੋ ਜ਼ਰਦੀ ਸਰਕਾਰ ਨਾਲ ਕੋਂਦੇ ਸੰਸ਼ਰਕ ਨਹੀਂ ਕੀੜਾ ਅਤੇ ਜੇਵਰ ਸ਼ੁੰਮਰੀ ਗਏ ਹੀ ਦੀ ਪੁੱਧਰ ਨੇ ਲੈਕ ਵਿਚ ਪੁੱਧਰਾਂ ਨੂੰ ਲੈ ਕੇ ਸ਼ੁਕਰ ਸ਼ੁੰਮਰ ਲੀ ਸ਼ੁਕਰੇ ਤੋਂ ਜ਼ਰਦੀ ਕਰਦੇ ਗਏ ਜ਼ਰਦੇ ਤੋਂ ਸ਼ਹੀਦ ਜੀ ਸ਼ਹੀਤ ਜਦੇ ਹੀ ਜੀ ਕੀਤੀ ਜਦੇ ਹੀ ਹੈ ਤਾਂ ਸਰਕਾਰ ਲੈਕਟੀ ਕਮੇਟੀ ਨੂੰ ਮੂਰਾ ਸੰਧਿਯੋਗ ਦਿਤਾ ਜਾਵੇਗਾ।

#### ਸਫ਼ਾ 3 ਦੀਆਂ ਬਾਕੀਆਂ

ਹੜ੍ਹਾਂ ਨੂੰ ਲੈ ਕੇ ਐਨ.ਜੀ.ਟੀ. ਵਲੋਂ ਬੀ.ਬੀ.ਐਮ.ਬੀ ਨੂੰ ਨੋਟਿਸ ਜਾਰੀ ਚੜ੍ਹਾਂ 2 0 प 90.11.6. ਵੀ ਬੀ.ਬੀ.ਸੀ.ਬੀ.ਊ ਨੀਟੀ ਜੀ ਚੀ ਨੇ ਕੇਂਦਰ ਤੋਂ ਸੂਬਾਈ ਸਰਕਾਰ ਤੋਂ ਇਲਾਵਾ ਬੀ ਬੀ ਐਮ.ਬੀ.ਊ ਕੇ ਨੈਟਿਸ ਜਾਰੀ ਕੀਤਾ ਹੈ। ਉਨ੍ਹਾਂ ਦਸਿਆ ਕਿ ਮੁਲ ਮਾਮਲਾ ਸਨਤਕ ਲੀਰੀਆ ਅਤੇ ਪਾਰਦਰਸ਼ਤਾ ਨਾਲ ਸੰਬੰਧਤ ਹੈ। ਪਟੀਲਨ 'ਚ ਡੋਮਾਂ ਨਾਲ ਸੰਬੰਧਤ ਅਕਤਾ ਸਨਤਕ ਕੀੜੇ ਜਾਣਦ ਦੀ ਮੰਗ ਕੀਤੀ ਗਈ ਸੀ। ਟ੍ਰਿਬਿਊਨਨ ਨੂੰ ਡੇਮਾਂ ਦੀ ਸੁਰੱਚਿਆ ਨਾਲ ਜੁੜੇ ਅੰਕੜੇ ਤੋਂ ਸੁਆਲ ਉਨਾਏ ਅਤੇ ਇਸ ਅੰਕੜੇ ਦੇ ਸੰਭੇਤ ਬਾਰੇ ਪੈੱਡਿਆ। ਸੰਕਸ਼ਨ ਨਰੀਟ ਨੇ ਸੁਣਵਾਈ ਦੌਰਾਨ ਸੂਚਨਾਵ ਸਾਨੇਕਤ ਉਨਾਉਨ ਨੂੰ ਇਖੜੀ ਹੁੰਘ 'ਚ ਦੀ ਦਾਤਾ। ਪੀ ਏ ਸੀ ਮੈਂਬਰ ਤਾਂ. ਅਨੁਦਦੀਪ ਸਿੰਘ ਬੈਂਸ ਅਤੇ ਕੁਲਦੀਪ ਸਿੰਘ ਖਰੋਹਾਂ ਦਾ ਇਤਰਾਜ਼ ਸੀ ਲੋ ਦਿਸ਼ਿਊਨਨ ਨੂੰ ਮਿਲਾਂ ਵਲੋਂ ਸ਼ਰਮਾ ਦਾ ਸੰਭੇੜ ਦੇਸ਼ ਸਦ ਵਾਲੇ ਸਲਵਾਈ ਦੀ ਟ੍ਰਿਬਿਊਨਲ ਨੇ ਉਨ੍ਹਾਂ ਵਲੋਂ ਸੂਚਨਾ ਦਾ ਸ਼ਰੋਤ ਦੱਸੇ ਜਾਣ ਵਾਲੇ ਹਲਫ਼ੀਅ ਬਿਆਨ 'ਚ ਰਿਕਾਰਡ 'ਤੇ ਨਹੀਂ ਲਿਆਂਦਾ।

#### ਹਾਈ ਕੋਰਟ ਵਲੋਂ ਗਿਣਤੀ ਦੀ ਵੀਡੀਉਗ੍ਰਾਫ਼ੀ ਸੰਬਧੀ ਪਟੀਸ਼ਨ ਦਾ ਨਿਬੇੜਾ

ਏਸ ਸਥਾਪਤ ਕਾਨੂੰਨੀ ਸਥਿਤੀ ਦੇ ਬਾਵਜੂਦ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੋਟ

PER NETUS OF THE PROPERTY OF T

(Assets) ( लंडियर IV [इन्हा 84.1 थेंचे] वस्तार रिवार वस्त्रीय, रिकारपालयों में रे साजा में मंदिरोक्त (हिंग्होंक) किर्तादा के त्रियंत्रपाल महामा चर्चा मार्ग्युवर प्रोत्योग्धार मेंग्रंग वीमार्ग्यक्रार मार्ग्युवर प्राथमिक्त महामा चर्चा मार्ग्युवर प्रोत्योग्धार मेंग्रंग वीमार्ग्यक्रार मेंग्रंग अस्त्री को मार्ग्युवर प्राथमिक्त विकार (विकार मार्ग्युवर प्राथमिक्त के स्थाप के स्याप के स्थाप क

ਸ਼ਹਿੰਦ ਜਾਣਿਆ । ਮੁਸਲਵਾਰ ਨੂੰ ਦਦ ਵਾਰ ਦੇਸ਼ਗਾ। ਸ਼ਹਿੰਦ ਜਾਣਿਵਪਦ ਦਾ ਵੇਰਵਰ ਲਾਰੇ ਬਰੂਰੀ ਅਤੇ ਅਹਿਮ ਹਿੰਦੇ ਜਾਣਿਵਾਦ ਲੀਬਰ ਹੈ ਕਿ ਲੁਸ਼ਾਵਾ ਕਬੂਮੂ ਭਾਵਲੋਂ ਰੋਫ਼, ਤਹਿਲੇ ਨਵਾ ਕਿਲ੍ਹਾ ਪਰਿਆਲਾ, ਪੰਜਾਬ ਵਿਖੇ, ਰਵਾਲਾ ਮਿਟਰੀ ਜੋਕ-1 ਤਮੇਮੇ-ਤਮੇਜ਼ ਜੋ ਭਾਲਲ ਹੈ ਵਿ ਦੇਸ਼ਕਬਰ ਨੇ 163, ਪੰਜਾਬ ਨੇ 1847, ਮੀਰੀ ਨੇ 26, ਪੰਜਾਬ ਨੇ 26, ਪੰਜਾਬ ਨੇ 26, ਪੰਜਾਬ ਨੇ 27, ਪ क्षेत्रकात के. 165, अबर के. 130/125, धार्टीतों है. 261, अक्रम के. 62//20/10 98, 62//21/21/11-7), 67//11-99, 67//21/(10-9) अपृष्टिक्य 4 अस्य स्वरूप असे -12444 (स्थित स्वरूप स्वरूप असे -12444 (स्थित स्वरूप स्वरूप असे -12444 (स्थित स्वरूप स्व

ਤਾਵਾਂ ਸਾਵੇ ਨ 1.3, ਖਰਮ ਨੇ .2727 ਸਾਫ਼ ਮਹਾਣ ਹੈ। ਨਿਰ ਜਾਣਜਾ ਵਿਚਾਰ ਸੰਦ੍ਰਸ਼ਾਵ ਦੀਆਂ ਹੁੰਦਾਂ ਉਲ ਭਰ੍ਹਾਂ : ਸੁਰਦੇ ਨੇ ਲੱਗੂ, ਸਾਵੇ ਤੋਂ ਨੂੰ ਵੱਲ ਚੰਦ ਚੰਗਾ ਜ਼ਿੰਦ ਸ਼ਿਸ਼ਲ ਅੱਤੇ : ਭੂਜਵੰਤ ਸਿੰਘ, ਸਾਵੇਜ਼ 4 ਹੋ ਨੂੰ 3 ਵਿੱਚ ਚੰਗੇ, ਜਿੱਥੇ ਪਾਤੇ : ਪ੍ਰਬਣ ਸ਼ਿਸ਼ ਸਾਵੇਜ਼ ਤਰਨਾਲ ਸਿੰਘ, ਸਾਵੇਜ਼ 2 42 ਉਣ ਲੋਵਾਈ, ਜ਼ਿੰਦੇ ਪਾਤੇ : ਭਰਵੰਤ ਸਿੰਘ, ਸਾਵੇਜ਼ ਤਾਂਤ ਨੂੰ ਟ ਦਿੱਚ ਲੋਵਾਈ ਜ਼ਿੰਦੀ : 15.12.20.5 ਸ਼ਿਲਾਫ ਨੇ ਨਾਲ ਮਹਿਆਰਾ ਦੀ ਕਗਤਾ ਵਾਈਨ ਤੰਮਲ (ਇੰਗੀਆ) ਜ਼ਿਲਦੇ ਤੇ ਅਧਿਕਾਰਤ ਅਫ਼ਾਲ ਕੋਗਤਾ ਫਾਈਨੌਡੀਅਲ (ਇਡੀਆ) ਲਿਮਟਿ

ਅਰੰਲ ਕਾਇਦਾਦਾਂ ਦੀ ਈ ਨਿਲਾਜੀ ਵਿਕਰੀ ਲਈ ਕਨਤਕ ਜ਼ਚਨਾ

सरस्य हो। स्टिन्स	ਬਿਮਾਂਡ ਨੋਟਿਸ ਦੀ ਮਿਤੀ ਅਤੇ ਰਚਮ	भवेत वरिक्य/विकित्य भारत सम्बद्धाः	ਭੌਤਿਕ ਕਬੂਢੇ ਦੀ ਮਿਤੀ	ਰਾਮਵੀਂ ਕੀਮਤ	ਜਵਿਦਾ ਦੀ ਪਤਤਾਜ ਦੀ ਸ਼ਿਤੀ
ਦੀ ਨਿਕਮਕਾਜੀਤ ਵਿਚ ਉਹਦਾ ਦੀ ਮਕੂਬ ਵਿੱਚ ਮਾਨ ਵਿਊਜ਼ਨ ਜਿੰਦਰ ਕਾਰੀ ਇਸ ਦੇ ਮਕਬਰ/ ਕਿੰਮੋਗ ਭਾਵਿਤੇ ਕਵਰ/ ਅਜ਼ਿਕਾਰ ਕਾਰਿਕਾਰੀ	ਦੂ. 2472387.00/-  ਚੰਢੀ ਸੱਖ ਬਹੱਤਰ ਹਜ਼ਾਰ ਤਿੰਨ ਜੋ ਜਤਾਵੀ ਤੂ. ਸਿਰਫ਼	walls (I), of other wir famy efficience, Garne-	08-सम्बद्ध- 2025	ਤੁ.1861000 ਹ./-  ਅਕਾਰਾਂ ਸੰਘ ਇਕਾਰਟ ਹਜ਼ਾਰ ਤੁ. ਜਿਲੜਾ   ਬਿਆਨਾ ਜਮਾਂ ਰਜਮ  ਈਐਕਵੀ।	16/01/2026 11:00 hrs -14:00 hrs d'ésid et unet lief 16/01/2026 sit 5 pm. d'ésird et lief,esir 21/01/2026 at
होता हुए,क्षेप के पार्टी होता हुए,क्षेप के पार्टी हो रिकामीय किए (होक्षा के	8.25,000/-	143302, ਦਰਆ ਸਟਤਾ (ਵ. ਫੂਟਾ ਸਦ) ਜ਼ਰਿਦ ਦੇ ਗਿਆ, ਜ਼ਰੀਨ ਏਰੰਆ, ਇਸਟ ਅਹ ਏਰੀਆ, ਜਾਰਪੈਟ ਏਰੀਆ, ਜ਼ਰਿਦ ਏਰੀਆ 2362-50,1125.00,1012.50		ਰ 18 6100 .00/-  ਇੱਕ ਸੱਖ ਛੇ ਗਰਦ  ਇੱਕ ਸੇਂ ਕ ਬਿਕਵ।	11 00 hrs13 00 hrs

(1986 at 2) [266.25,0.100.50] While it is a proper of the control of the control

स्वयः जन्म ने द्रांता शास कि हो त्र प्रस्ता करें है प्रस्ता करें हो है कि प्रस्ता के स्वर्ध के में प्रस्ता करें से सम्बंधिक के सिंहा करें में स्वर्ध के स्वर्ध के सिंहा के स्वर्ध के सिंहा के सिंहा के सिंहा के सिंहा के सिंह

110'S Miliana Raft 17-12-2025 ਸ਼ਹੀ/- ਅਧਿਕਾਰਕ ਅਜਸਤ, ਆਦੀਆਈਐਸਐਨ ਹੋਮ ਵਾਈਨਾਜ਼ ਨਿਜਟਿਕ

#### ਸਫ਼ਾ 3 ਦੀਆਂ ਬਾਕੀਆਂ

ਦੀ ਗਿਣਤੀ ਲਾਜ਼ਮੀ ਵੀਡੀਓਗ੍ਰਾਫੀ ਤੋਂ ਬਿਨਾਂ ਕੀਤੀ ਜਾਂਦੀ ਹੈ, ਜਿਸ ਨਾਲ ਚੋਣ ਦੇਸ਼ਭ ਤੋਂ ਸ਼ੰਵੇਦਨਸ਼ੀਲ ਪੜਾਅ ਦਾ ਕੋਈ ਉਦੇਸ਼ ਜਾਂ ਪ੍ਰਮਾਣਿਤ ਰਿਕਾਰਡ ਚੀ ਗੱਤਣੀ ਲਾਜ਼ਮੀ ਕੀਤਰਿੰਗ੍ਰਾਫੀ ਤੋਂ ਜ਼ਿਨਾ ਕੀਤੀ ਜਾਂਦੀ ਹੈ, ਜਿਸ ਨਾਲ ਹੋਣ ਦੇਸ਼ ਤੋਂ ਸੰਦੇਨਨਸ਼ੀਨ ਪਤਾਅ ਦਲੋਂ ਉਦੇਸ਼ ਜਾਂ ਪੁਸੰਦੰਤ ਗਿਰਾਹਤ ਜਨ। ਦੇਸ਼ਦੇ ਨਾਲ ਦਲੋਂ ਉਦੇਸ਼ ਜਾਂ ਪੁਸੰਦੰਤ ਗਿਰਾਹਤ ਨਹੀਂ ਗੋਰਿੰਦਾ। ਪਟੀਲਨ 'ਚ ਕਿਹਾ ਕਿ ਵੀਡੀਓਗ੍ਰਾਫੀ ਦੀ ਅਟਦੋਰ ਗਿਰਾਹਤ ਜਿਹੜੀ ਦੇਸ਼ਦੇ ਨੂੰ ਮਨਨਾਨੀ ਅਤੇ ਰੋਰੰਗ ਦੇ ਦੋਸ਼ਾਂ ਦਾ ਸ਼ਿਕਾਰ ਕਣਾਉਂਦੀ ਹੈ, ਜਿਸ ਨਾਲ ਲੋਕਤੰਤਰੀ ਨਿਸ਼ਘਾਵਾਂ ਵਿੱਚ ਜਨਤਾ ਦਾ ਜ਼ਿਕਾਰ ਦੇ ਅਨੁਬੰਦ 14, 21 ਅੰਤੇ 243 ਕੇ ਦੀ ਉਲੇਘਣਾ ਮੁੱਦੀ ਹੈ। ਸੁਤੰਤਰ ਅਤੇ ਨਿਕੀਪ ਚੰਦਾਂ ਸਿੰਦਾਰ ਦੇ ਅਨੁਬੰਦ 14, 21 ਅੰਤੇ 243 ਕੇ ਦੀ ਉਲੇਘਣਾ ਮੁੱਦੀ ਹੈ। ਸੁਤੰਤਰ ਅਤੇ ਨਿਕੀਪ ਚੰਦਾਂ ਸਿੰਦਾਰ ਦੇ ਲਾਜ਼ਕੀ ਹੈ। ਵਜੋਂ ਕਰ ਦੇਸ਼ ਅਤੇ ਜ਼ਿਕਾਰ ਦੇ ਸ਼ਿਕਾਰ ਦੇ ਸ਼ਿਕਾਰ ਦੀ ਸ਼ਿਕਾਰ ਜ਼ਿਕਾਰ ਦੇਸ਼ਦੇ ਜ਼ਿਕਾਰ ਦੇ ਸ਼ਿਕਾਰ ਜ਼ਿਕਾਰ ਦੇਸ਼ਦੇ ਜ਼ਿਕਾਰ ਦੇਸ਼ਦੇ ਜ਼ਿਕਾਰ ਦੇ ਸ਼ਿਕਾਰ ਦੀ ਸ਼ਿਕਾਰ ਜ਼ਿਕਾਰ ਜ਼ਕਾਰ ਜ਼ਿਕਾਰ ਜ਼

#### ਅਮਰੀਕਾ ਲਈ ਵੀਜ਼ਾ ਦੇ ਨਵੇਂ ਤਰੀਕੇ ਨੇ ਲੱਖਾਂ ਲੋਕਾਂ ਨੂੰ ਚਿੰਤਾ ਵਿਚ ਪਾਇਆ

O CH CA' [193] [193] ਜਦਦੀ ਪਾਟਿਆ ਸੰਘੀ ਕਰੋਗਰ ਵਿਚ ਲੱਗ ਮਹਾਰ ਨੂੰ ਸਰਜ਼ਕਰ ਲੈਜੇ ਦਾ ਕਹਿਣਾ ਹੈ ਕਿ ਨਵੇਂ ਸੰਸ਼ਿਊ ਵੀਜ਼ਾ ਅਰਜ਼ੀਆ ਸੰਘੀ ਲਏ ਜਾਣ ਵਾਲੇ ਡੈਸਲਿਆਂ ਵਿਚ ਹੋਰ ਦੇਗੇ ਹੋਵਗੀ, ਅਹੀਨਿਆਂ ਜਾਂ ਸਲਾ ਤੋਂ ਇੰਤਜ਼ਾਰ ਕਰਨ ਸਰੰਹ ਨੇ ਨੌਜਵਾਨ ਪੜ੍ਹੀ ਲਿਖ, ਕਰਕੇ ਲੜਕੀਆਂ ਦੀ ਚਿੰਗਾ ਵਧੇਗੀ ਉਨ੍ਹਾਂ ਕਿਹਾ ਕਿ ਟਰੈਪ ਸਰਕਾਰ ਨੇ ਅਪਣੇ ਦੁਤਾਵਾਸਾਂ, ਸੰਘੋਧਤ ਮਹਿਰੀਆਂ, ਪੁਨੀਵਰਸਿਟੀਆਂ ਅਤੇ ਹੋਰ ਅਧਾਰਿਆਂ ਨੂੰ ਹੁਸਾਇਤ ਕਰ ਇਸਰੇ ਡੈ ਕਿ ਨਵੇਂ ਸੈਲਾਨੀ ਅਰਜ਼ੀਕਰਤਾ, ਇਮੀਰਗਰਾਂਟ ਅਤੇ ਮੁਲਬ ਵਿਚ ਆਉਣ ਵਾਲੇ ਵਿਆਕਗੀ ਕਿਸੇ ਕੇ ਗੜ੍ਹਾਂ ਦੇਸ਼ ਲਈ ਮਹਾਰ ਨਾ ਕਰਨ ਇਸ ਕਾਲ ਸਾਹਿਤ ਅਮਰੀਕਰਾਂ ਦੀ ਵਾਗੜੇ ਹੋ ਸੰਸ਼ਾਲ ਵਾਲੇ ਤਾਂ ਸ਼ਰਦਾ ਜ਼ਰਦਾ ਸ਼ਰਦਾ ਸ਼ਰਦਾ ਹੈ ਜਿਸ ਵਾਲੇ ਸੰਗਾਲ ਵੀ ਡੈਸਲਾਨੀ ਕਰੋਗ ਹੈ ਦੇਗੇ ਨੇ ਵਿੱਚ ਕਰਨੇ ਹੋ ਦੇਗੀ ਜ਼ਰਦਾ ਕਰਨੇ ਹੋ ਦੇਗੀ, ਇਹ ਕੀਸ ਕਰਨੇ ਹੋ ਦੇਗੀ, ਇਹ ਫ਼ੀਸ ਵਰਕ ਵੀਜ਼ਾ ਪ੍ਰਾਪਤ ਕਰਨ ਲਈ ਹੁੰਦੀ ਹੈ।

#### ਬਿਹਾਰ ਹਿਜਾਬ ਕਾਂਡ : ਮੁਫ਼ਤੀ ਨੇ ਨਿਤੀਸ਼ ਦੇ 🔞 ਪੰਜਾਬ ਐਂਡ ਸਿੰਧ ਬੈਂਕ ਮੁੱਖ ਮੰਤਰੀ ਬਣੇ ਰਹਿਣ ਉਤੇ ਸਵਾਲ ਚੁਕੇ

ਸ੍ਰੀਲਗਰ, 16 ਦਸੰਬਰ : ਪੀਪਲਜ਼ ਡੇਮੋਕ੍ਰੇਟਿਕ ਪਾਰਟੀ (ਪੀ ਡੀ.ਪੀ.) ਦੀ ਪ੍ਰਧਾ ਮਹਿਬੂਬਾ ਮੁਫਤੀ ਨੇ ਮੋਹਲਵਾਰ ਨੂੰ ਕਿਹਾ ਕਿ ਬਿਹਾਰ ਦੇ ਮੁੱਖ ਮੋਤਰੀ ਨਿਤ ਕੁਮਾਰ ਵਲੋਂ ਇਕ ਮੁਸਲਿਮ ਔਰਤ ਦੇ ਚਿਹਰੇ ਤੋਂ ਹਿਜਾਬ ਉਤਾਰਨ ਦੇ ਫੈਸ ਮਹਿਬੂਬਾ ਮੁਫਤੀ ਨੇ ਮੰਗਲਵਾਰਾ ਨੂੰ ਕਿਹਾ ਕਿ ਬਿਹਾ ਦੇ ਮੁੱਖ ਮੰਤਰੀ ਨਿਤੀ। ਕੁਆਰ ਵਲੋਂ ਇਸ ਮੁਲਿਆ ਲੋਕ ਦੇ ਦਿਹਾਂ ਤੋਂ ਜ਼ਿਸਾਰ ਉਹਾਰਨ ਦੇ ਕੋਸਲੇ ਕੁਆਰ ਵਲੋਂ ਇਸ ਮੁਲਿਆ ਲੋਕ ਦੇ ਦੀ ਅਹੁੰ ਤੋਂ ਜ਼ਿਸਾਰ ਉਹਾਰਨ ਦੇ ਕੋਸਲੇ ਤੋਂ ਉਨ੍ਹਾਂ ਨੂੰ ਬਹੁਤ ਦੁੱਖ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਨਿਤੀ। ਕੁਆਰ ਦੇ ਅਹੁਦੇ ਉਹੇ ਕਦੇ ਰਹਿਣ ਦੀ ਜਾਣਦਾ ਕੀ ਸਾਲਵਾ ਕੀਤਾ। ਸੰਗ੍ਰੇਸ਼ਤ ਨੂੰ ਅੰਗਰ ਨੂੰ ਲੰਗੇ ਸ਼ਿਲ੍ਹਾ ਮੁਫਤੀ ਨੇ 'ਅੰਕਰਾ 'ਉੱਤੇ ਇਕ ਪੋਸਟ' ਦੇ ਕਿਹਾ, ''ਮਿੰ ਨਿਤੀ ਜ਼ ਜੀ ਨੂੰ ਨਿੰਜੀ ਕੁੱਟੇ ਉੱਤੇ ਜਾਣਦਾ ਦੀ ਅਤੇ ਉਨ੍ਹਾਂ ਦੇ ਪੁਲਿਸ਼ਕ ਰਹੀ ਅਤੇ ਕੋਈ ਇਸ ਨੂੰ ਵਧਦੀ ਉਮਰ ਨਾਲ ਜੰਡੇਗਾ ਜਾਂ ਇਸ ਨੂੰ ਮੁਲਲਮਾਨਾਂ ਨੂੰ ਜਨਤ ਕਰ ਕੁੱਟੇ ਉੱਤੇ ਅਮਮਾਨਿਤ ਕਰਨ ਦਾ ਇਕ ਆਮ ਕਰਤਰਾਕ ਕਰੰਗਾਂ 'ਉੱਤੇ ਅੰਗਰ ਸ਼ਿਲ੍ਹਾਂ ਦਿੱਤਾ ਕਿ ਜੀ ਜ਼ਿਲ੍ਹਾਂ ਦੇ ਸ਼ਿਲ੍ਹਾਂ ਕੁੱਟੇ ਜੀ ਵਿਸ਼ਤ ਦੇ ਸ਼ੁਲ੍ਹਾਂ ਦੇ ਲੰਗਾਂ ਨੇ ਇਸ ਤਿਆਨਕ ਕਰਨ ਵਾਲੀ ਗੱਲ ਇਹ ਹੈ ਕਿ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੇ ਇਸ ਤਿਆਨਕ ਕਰਨ ਵਾਲੀ ਗੱਲ ਇਹ ਹੈ ਕਿ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੇ ਇਸ ਤਿਆਨਕ ਕਰਨ ਵਾਲੀ ਗੱਲ ਇਹ ਹੈ ਕਿ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੇ ਇਸ ਤਿਆਨਕ ਕਰਨ ਵਾਲੀ ਗੱਲ ਦਿਹਾਂ ਦੇ ਸ਼ੁਲ੍ਹਾਂ ਦੀ ਜ਼ਿਲ੍ਹਾਂ ਨਿਤੀਸ਼ ਜੀ, ਸ਼ਾਇਦ ਤੁਹਾਡੇ ਅਸਰੀਵਾਂ ਦਣ ਦਾ ਸਮਾਂ ਆ ਗਿਆ ਹੈ ?'

### 1 Fortis

#### ਫੋਰਟਿਸ ਹੈਲਥਕੇਅਰ ਲਿਮਟਿਡ

CIN: L85110 PB 1996PLC0 45933 ਰਜਿ: ਦਵਾਤਰ: ਵੋਰਇਸ ਹਲਪਤਾਲ, ਮੈਕਟਰ 62, ਵੇਜ਼-8, ਮੋਹਾਲੀ, ਪੰਜਾਬ-1600 62 ਟੈਲੀ: +0172-4692222, ਫੈਕਲ: +0172-5096221

### ਭੌਤਿਕ ਸ਼ੇਅਰਾਂ ਦੇ ਤਬਾਦਲਾ ਬੇਨਤੀਆਂ ਦੀ ਮੁੜ-ਲੌਜਮੈਂਟ ਲਈ ਵਿਸ਼ੇਸ਼ ਵਿੰਡੋ

लग्ने पेंगवा<sup>†</sup>। मो मबबुल्य है. SEBI/HO/MIRSD/MIRSD-POD/PICIR, 025/97 मिसी 02 सुरुपों, 2025 हे लक्ष्मच, ब्रिटास वेहप्यकेश कर्मद्रय हे क्रेलक्चचर्च हुं मुख्य सीड़ा संस्था है कि दर्जमस्य ब्रोधास हो पुरु मुस्टिट सुरों हिसेस स्थि 07 सुरुपों, 2025 डें 06 सहस्रती, 2026 डेंव

ਲੱਜਮੰਟ ਨੇ ਵੀ ਵਿਸ਼ੇਸ਼ ਵਿੱਚ ਹੈ ' ਸੁਦਾਵਾਂ, 20.23 ਤ' 10 ਜਾਨਵਾਂ, 20.26 ਸ਼ੜ੍ਹੇ ਲਈ ਹੈ। ਜ਼ੜ੍ਹੇ ਲਈ ਹੈ। ਜੋ ਸ਼ੜ੍ਹੇ ਲਈ ਹੈ। ਜੋ ਸ਼ੜ੍ਹੇ ਲਈ ਹੈ। ਜੋ ਸ਼ੜ੍ਹੇ ਲਈ ਹੈ। ਜੋ ਸ਼ੜ੍ਹੇ ਲਈ ਹੈ। ਜੋ ਲੋਜ ਤੋਂ ਕਿ ਇਹ ਚਿੰਡ ਸਿਫਤ ਨਾਸ਼ਾਰਰ ਡੀਡਜ਼ ਦੇ ਸ਼ੜ੍ਹੇ ਲਈ ਹੈ। ਜੋ ਸ਼ੜ੍ਹੇ ਲਈ ਹੈ, ਜੋ ਕਿ ਭੀਤਕ ਲੋਜਾਂ ਦੇ ਵਾਸ਼ਾਰਰ ਲਈ ਹੈ। ਸਮੇਂ (ਸ. 2019 ਦੀ ਆਪਦੀ ਸਿਫਤੇ ਤੋਂ ਪੱਧਰਾਂ ਜ਼ੜ੍ਹੀ ਕਰਵਾਦੇ ਗਏ ਸਨ ਅਤੇ ਦਸਤਾਵੇਸ਼ਾਂ ਪ੍ਰਾਜ਼ੀਰਵਾਦ ਦੀ ਦੇਵ ਸ਼ੜ੍ਹੀ ਅਤੇ ਜ਼ੜ੍ਹੀ ਲਈ ਹੈ। ਜੋ ਸ਼ੜ੍ਹੀ ਜੋ ਪੱਧਰਾਂ ਜ਼ੜ੍ਹੀ ਸਰਵਾਦੇ ਗਏ ਸਨ ਅਤੇ ਦਸਤਾਵੇਸ਼ਾਂ ਪ੍ਰਤੀ ਸ਼ੜ੍ਹੀ ਲਈ ਹੈ ਜੋ ਸ਼ੜ੍ਹੀ ਜੋ ਪੱਸਾਰਾਂ, 2013 ਤੋਂ ਸ਼ੜ੍ਹੀ ਕਾਜਾ ਨਹੀਂ ਜੀਤੇ ਜਾ ਸ਼ੜ੍ਹੀ ਕਰਦਾ ਦੀ ਦਾ ਜ਼ੜ੍ਹੀ ਜ਼ੜ੍ਹੀ ਜ਼ੜ੍ਹੀ ਜ਼ੜ੍ਹੀ ਜੋ ਸ਼ੜ੍ਹੀ ਲਈ ਹੈ। ਜੋ ਸ਼ੜ੍ਹੀ ਜ਼ੜ੍ਹੀ ਜੋ ਸ਼ੜ੍ਹੀ ਲਈ ਹੈ ਜੋ ਸ਼ੜ੍ਹੀ ਜੋ ਪ੍ਰਤੀ ਸ਼ੜ੍ਹੀ ਸ਼ੜ੍ਹੀ ਜੋ ਸ਼ੜ੍ਹੀ ਲਈ ਜ਼ੜ੍ਹੀ ਜੋ ਸ਼ੜ੍ਹੀ ਜੋ ਸ਼ੜ੍ਹੀ ਜੋ ਸ਼ੜ੍ਹੀ ਲਈ ਜ਼ੜ੍ਹੀ ਜ਼ੜ੍ਹੀ ਜੋ ਸ਼ੜ੍ਹੀ ਜੋ ਸ਼ੜ੍ਹੀ ਜੋ ਸ਼ੜ੍ਹੀ ਜੋ ਸ਼ੜ੍ਹੀ ਜੋ ਸ਼ੜ੍ਹੀ ਜੋ ਸ਼ੜ੍ਹੀ ਸ਼ੜ੍ਹੀ ਸ਼ੜ੍ਹੀ ਸ਼ੜ੍ਹੀ ਜੋ ਸ਼ੜ੍ਹੀ ਜੋ ਸ਼ੜ੍ਹੀ ਸ਼

डेक्रीवारू-5 00032 बेधारी से डेंब्युनर्शेट, www.fortishealthcare.com, हुं हिम स्विम्न स्विड से धुंक्ट मीमारे स्वास्थ्यकंत्रफ अध्येट लोडा शिक्ष ये अब्दे येव अध्येटम, सेवय वेटी यह, इंग्रिस सिंग अध्येक्ष कोई स्वर्थेश स्वर्थे स्वेटन येख्यबेशक शिक्षेट्र

ਸਹੀ /-ਸਤੇਂਦਰ ਚੌਹਾਨ ਕੰਪਨੀ ਸਕੱਤਰ ਮੈੱਬਰਬਿਪ ਨੰ.: A1 4783

## ਕਰਨਾਟਕ 'ਚ 2023-24 ਤੋਂ ਲੈ ਕੇ ਹਣ ਤਕ

# 2,800 ਤੋਂ ਵੱਧ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

4/000 ज स्थापमा (११ त) भागा मुस्या संबाद्धा १४ वर्षकार व्यवस्था सेवावड विद्यु की हा औ संजीवाडी भागी और भागाओं। सेवावडी मार्ग स्थाप सेवावडाम भागी मार्ग स्थाप विद्यु के अंबिडान राज्यकारी राज्य स्थित के स्थापन सेवावडाम से ਕਿਸਾਨਾਂ ਨੂੰ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਰਨਾਟਕ ਪੁੱਧਰ ਉਤੇ

ਬੁਦਗੁੜੀ ਕੀਤੀ
ਹੈ। ਕਿਸਾਨਾਂ ਦੀਆਂ ਖੁਦਗੁੜੀਆਂ ਪੱਧਰ ਉਤੇ ਦੂਜੇ
ਹੈ। ਕਿਸਾਨਾਂ ਦੇ ਮਾਮਨੇ ਵਿਚ ਬਰਨਾਟਕ ਨੰਬਰ ਉਤੇ ਹੁਜੇ
ਖੁਦਗੁੜੀਆਂ ਦੇ
ਮਾਮਨੇ ਵਿਚ ਬਰਨਾਟਕ ਨੰਬਰ ਉਤੇ ਹੁਜੇ
ਖੁਦਗੁੜੀਆਂ ਦੇ
ਮਾਮਨੇ ਵਿਚ ਕਰਨਾਟਕ ਦੇਸ਼ ਵਿਚ ਜ਼ੁੰਜ ਨੰਬਰ ਉਤੇ
ਦੂਜੇ ਨੰਬਰ ਉਤੇ ਹੈ। ਬੇਲਤਾਵਾਂ ਵਿਚ ਖੁਦਗੁੜੀਆਂ ਦੀ ਗਿਣਤੀ ਘੰਟੇ ਹੋਈ ਵਿਚ ਸ਼ਿਕਲੇ ਤਿੰਨ ਸਾਣਾਂ ਦੇ ਮੁਕਾਬਨੇ ਵਿਚਾਨ ਭਾਰਤ ਦੇ ਲਗ ਹੋਸ਼ਕਾਰ ਤੋਂ ਹੈ। ਭਾਰਤੀ ਸਨਤਾ ਪਾਰਟੀ ਦੀ ਬਰਨਾਟਕ ਇਕਾਈ ਦੇ ਪਾਰਨ ਫਾਜ਼ਾਜਪਾ। ਵਿਧਾਰਿਕ ਅਰਵਿੰਦ ਕੀ ਜਾਣੀ ਵਿਜੇਦਰ ਨੇ ਕਿਸਾਨਾਂ ਬੈਲਤਾਰ ਦੇ ਇਕ ਸਕਾਲ ਦੇ ਲਿਖੜੀ ਦੀਆਂ ਖੁਦਗੁੜੀਆਂ ਦੇ ਮੁੱਦੇ ਉਤੇ ਜਵਾਬਾ ਵਿਚਾ ਮੰਤਰੀ ਨੇ ਦੀਆਂ ਸ਼ਿਕਾਰ ਕਾਰਜਦਾ। ਜ਼ਿਕਾਰ ਜ਼ਿਕਾਨ ਤੋਂ ਕਰਨਾਟਕ ਜ਼ਿਕਾਨ ਜ਼ਿਕਾਨਾਂ ਵਿਚੰਗੀ ਸਾਲ 2023-24 ਵਿਚਾ ਸ਼ੁਕਾਰ ਦੀ ਆਲੰਦਰਾ ਕੀਤੀ। ਰਿਸ਼ਸਾਨਾਂ ਦੀਆਂ ਖੁਦਗੁੜੀਆਂ ਦੇ ਵਿਜੇਦਰ ਨੇ ਕਿਹਾ ਕਿ ਇਹ ਹੋਰਾਨ ਨੇ ਦੁਸ਼ਾਨਾਂ ਦੀਆਂ ਖੁਦਗੁੜੀਆਂ ਦੇ ਜ਼ਿਕਾਰ ਕੀਤੀ। ਰਿਸ਼ਸਾਨਾਂ ਦੀਆਂ ਖੁਦਗੁੜੀਆਂ ਦੇ ਵਿਜੇਦਰ ਨੇ ਕਿਹਾ ਕਿ ਇਹ ਹੋਰਾਨ ਨੇ ਦੁਸ਼ਾਨਾਂ ਦੀਆਂ ਖੁਦਗੁੜੀਆਂ ਦੇ ਕਿਤਾ ਕਿਰ ਨੇ ਦਿਸ਼ਾਨ ਦੀਆਂ ਸ਼ੁਰੂਕੀਆਂ ਦੇ ਵਿਜੇਦਰ ਨੇ ਕਿਹਾ ਕਿ ਇਹ ਹੋਰਾਨ ਨੇ ਦੁਸ਼ਾਨ ਸ਼ੁਰੂਕੀਆਂ ਦੇ ਕਿਰ ਕਰਕ ਵਾਲੀ ਗੈਲ ਤੋਂ ਕਿ ਕਾਂਗਰਸ਼ ਦੀ ਨੇਕ ਕਾਰਕਰ ਦੀ ਆਲੰਦਰਾ ਕੀਤੀ।

ਰਿਸ਼ਾਨਾ ਦਾਸ਼ਾ ਭੁਦਰੁਜ਼ਾਨਾ ਦੇ ਜਿਵਦ ਨ ਰਿਕਾਰ ਕਿ ਇਹ ਹਰਾਨ 1,254 ਮਾਲਲੇ ਸਾਹਣੇ ਆਏ ਸਨ, ਕਰਨ ਵਾਲੀ ਗੈਲ ਹੈ ਕਿ ਕਾਂਗਜ਼ਕ 2024-25 ਵਿਚ ਇਹ ਗਿਣਤੀ ਸਰਕਾਰ ਦੇ ਕਾਰਜਕਾਲ ਦੌਰਾਨ 1,178 ਸੀ, ਜਦਕਿ 2025-26 2,809 ਕਿਸਾਨਾਂ ਨੂੰ ਖੁਦਰੁਸ਼ੀ ਕਰਨ ਵਿਚ (ਹੁਣ ਕਰ ) 377 ਕੇਸ ਦਰਜ ਲਈ ਮਜਸੂਰ ਕੀਤਾ ਗਿਆ। ਕੀਤੇ ਗਏ ਹਨ। ਨੇਸ਼ਨਲ ਕ੍ਰਾਈਮ (ਪੀਟੀਆਈ)

### ਕੁਪਵਾੜਾ 'ਚ ਬਾਰੁਦੀ ਸੁਰੰਗ ਧਮਾਕੇ 'ਚ ਜਵਾਨ ਸ਼ਹੀਦ

ਰੁਪਦਾ ਜਾਂ 'ਚ ਖਾਹੁੰਦਾ। ਸੁਰਗਾ ਪਸਾਕ 'ਚ ਜਦਾਨ ਸ਼ਗਾਦ ਸੰਸ਼ਗ, 16 ਸੰਗਰ : ਜੰਦੂ ਕਰਮੀ ਹੋ ਕ੍ਰਪਕਾੜਾ ਜ਼ਿਲ੍ਹਾਂ ਦੂ ਸ਼ਾਹੂੰਦਾ ਸ਼ੁਰਗ ਸਮਝੰ 'ਚ ਵੱਜ ਦਾ ਇਕ ਜਦਾਨ ਸ਼ਗੀਦ ਹੋ ਗਿਆ। ਅਧਿਕਾਰੀਆਂ ਮੁਤਾਕ 13 ਜੰਦੂ-ਗਰਵਾਰ ਨੂੰ ਇਹ ਜਾਣਕਾਰੀ ਦਿਕੀ ਅਧਿਕਾਰੀਆਂ ਮੁਤਾਕ 13 ਜੰਦੂ-ਗਰਮੀਕ ਸਾਈਟ ਇਹਵੇਟ ਦੇ ਦੋ ਹੋਜਦਾਰ ਜੁਬੇਰ ਅਧਿਕਾਰੀਆਂ ਸੁਰਗਾ 13 ਜੰਦੂ-ਗਰਮੀਕ ਸਾਈਟ ਇਹਵੇਟ ਦੇ ਦੋ ਹੋਜਦਾਰ ਜੁਬੇਰ ਅਧਿਕਾਰੀਆਂ ਸੁਰਗਾ ਤੋਂ ਹੋ 'ਚ ਗੰਜੀਰ ਰੂਪ ਨਾਲ ਬਚਲੀ ਹੋ ਗਏ। ਉਨ੍ਹਾਂ ਦਰਿਆ ਕਿ ਬਚਲੀ ਜਦਾਨ ਨੂੰ ਦੁਗਲੇਜ਼ਾ ਦੇ ਇਕ ਵੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਭਾਗਤਨ ਹੈ ਉਸ ਨੂੰ ਮਿਤਕ ਐਲਾਨ ਦਿਤਾ।

ਨ ਦਵਤਰ: ਵਰੀਦਕੋਟ, ਰੈਡ ਕਰਾਸ ਭਵਨ, ਸਾਦਿਕ ਚੌਕ, ਵਰੀਦਕੋਟ-151203

#### ਠੇਕਾ ਆਧਾਰ 'ਤੇ ਵਿੱਤੀ ਸਾਖਰਤਾ ਸਲਾਹਕਾਰ ਦੀ ਨਿ

## 12 Fortis

#### ਫੋਰਟਿਸ ਮਲਾਰ ਹੈਲਥਕੇਅਰ ਲਿਮਟਿਡ

GOICH MO'G UOGG/MG IOMICO CIN: L85110PB1989PLC045948 8年、中国日: 首名では 印刷日本、 神紀で 62、 年中 8、 日本者、 16年8-160062 2番目: +0172-4692222、 神歌: +0172-5096221

#### ਭੌਤਿਕ ਸ਼ੇਅਰਾਂ ਦੇ ਤਬਾਦਲਾ ਬੇਨਤੀਆਂ ਦੀ ਮੁੜ-ਲਾਜਮੈਂਟ ਲਈ ਵਿਸ਼ੇਸ਼ ਵਿੱਡੋ

ਪਆਰੇ ਮੈਂਬਰ(\*), ਸੰਬੀ ਸਰਕੂਲਰ ਨੰ. SEBI/HO/MIRSD/MIRSD-PoD/P/CIR 2025/97 ਮਿੜੀ 02 ਜੁਲਾਈ, 2025 ਦੇ ਅਨੁਸਾਰ, ਫੋਰਟਿਸ ਹੈਲਬਕੈਅ 2012/91 IHਤੀ 02 ਜੁਲਾਈ, 2023 ਦੇ ਅਨੁਸਾਰ, ਫੋਰਟਿਸ ਹੈਲੇਸਕੈਲ ਲਮ੍ਵਿੰਡ ਦੇ ਭੇਅਰੁਸ਼ਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਟਰਾਂਸਵਰ ਡੀਡਜ਼ ਦੀ ਮੁੜ ਤਾਜੀਟ ਲਈ ਵਿਜ਼ੇਸ਼ ਵਿੰਡ 07 ਜੁਲਾਈ, 2025 ਤੋਂ 06 ਜਨਵਗੇ, 2026 ਤੱ ਰੇਲ੍ਹੀ ਗਈ ਹੈ।

ਕੰਪਨੀ ਸਕੱਤ ਮੈੱਬਰਸ਼ਿਪ ਨੂੰ .: A 4452

## ੍ਹੰ ਐਨਕੋਰ ਐਸਟਸ ਰੀਕੈਸਟਰਕੱਸ਼ਨ earc ਕੈਪਨੀ ਪ੍ਰਾਈਵੇਟ ਲਿਮਟਿਡ

## [ਰੂਲ 8 (1)] ਕਬਜ਼ਾ ਨੋਇਸ

या कार्यां किया है एक्कर स्मेर 2,000 (जावनीको सेवार, 2,000) भा ने कार्यां कर करवा रिकार है एक्कर स्मेर 2,000 (जावनीको सेवार, 2,000) भा ने कार्यां कर करवा रिकार है एक्कर एक्कर है एक्क

#### ਅਰੰਲ ਜਾਇਦਾਦ ਦਾ ਵੇਰਵਾ

ਸਮੱਸ਼ ਤਾ ਸ਼ਾਇਦਾਦ ਦਾ ਦੇਵਦਾ ਅੰਬ ਗੁਰੂਬੀ ਅਤੇ ਅਰਿਜ਼ ਹੀਤ ਜਾਦਿਵਾਦ ਵਿਚ ਵਾ ਲੈ. 11.4-115-116-121-12.15/6x ਕੁਸ਼ ਕੁਝਾ 230.14 ਵ ਗੁਰੂ ਜਿਸ ਵਾ ਖਤਰ ਲੈ 18 ਹਰ ਜਿਲ, ਲੀਬਰ ਹੈ ਰੁਸਤਾਰਵਿੰਡ ਸਭ ਅਰਜ਼ਨ, ਅਵਾਦੀ ਵਾਲੇਜ਼ ਐਲੀਜੀਰੀ, ਐਜ਼੍ਰਿਤਜ਼ਲ ਅਤੇ ਹੋਵਾਂ ਇਸ ਗੁਰੂ ! ਜ਼ੁਰੂ ਜ਼ਿਲ੍ਹ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ਿਲ੍ਹ ਜ਼ੁਰੂ ਜ਼ਿਲ੍ਹ ਜ਼ਿਲ੍ਹ ਜ਼ੁਰੂ ਜ਼ਿਲ੍ਹ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ਿਲ੍ਹ ਜ਼੍ਰੂ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ਿਲ੍ਹ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ਿਲ੍ਹ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ਿਲ੍ਹ ਜ਼ਿਲ੍ਹ ਜ਼ੁਰੂ ਜ਼ੁਰੂ ਜ਼ੁਰੂ ਜ਼ਿਲ੍ਹ ਜ਼ਿਲ੍ਹ ਜ਼ੁਰੂ ਜ਼ੁਰੂ ਜ਼ਿਲ੍ਹ ਜ਼ੁਰੂ ਜ਼ਿਲ੍ਹ ਜ਼ੁਰੂ ਜ਼ੁਰੂ ਜ਼ੁਰੂ ਜ਼ਿਲ੍ਹ ਜ਼ਿਲ੍ਹ ਜ਼ਿਲ੍ਹ ਜ਼ੁਰੂ ਜ਼ਿਲ੍ਹ ਜ਼ਿਲ੍ਹ ਜ਼ੁਰੂ ਜ਼ਿਲ੍ਹ ਜ਼ੁਰੂ ਜ਼ੁਰੂ ਜ਼ੁਰੂ ਜ਼ੁਰੂ ਜ਼ਿਲ੍ਹ ਜ਼ਿਲ੍ਹ ਜ਼ੁਰੂ ਜ਼ਿਲ੍ਹ ਜ਼ੁਰੂ ਜ਼ਿਲ੍ਹ ਜ਼ੁਰੂ ਜ਼ਿਲ੍ਹ ਜ਼ਿ

ਸਥਿਨ ਕੁਵਾਰ (ਅਧਿਕਾਰਤ ਅਫਸਰ) ਐਨਕੋਰ ਐਸਟਸ ਰੀਕੇਸਟਰੰਕਸ਼ਨ ਕੈਪਨੀ ਪ੍ਰਾ. ਇਮ.

# ੍ਰਿੰ ਐਨਕੋਰ ਐਸਟਸ ਰੀਕੈਸਟਰਕੈਸ਼ਨ Carc ਕੈਪਨੀ ਮਾਲੀ - ਨ

#### ਰਿਲ 8 (1)] ਕਬਜ਼ਾ ਨੌਵਿਸ

भारत वर्तिवर्धियां विश्वस्थ नेवार 2000 (मान्यांच्यां नेपाय, 2001) भारत मार्थियांच्यां नेवार्थ्यां कर्मा व्यावध्य क्षित्र मार्थ्या कर्मा व्यावध्य क्ष्मा व्यावध्य कर्मा व्यावध्य क्ष्मा व्यावध्य कर्मा व्यावध्य कर्म व्यावध्य कर्मा व्य

त्यापुर अपनीवर्ग की कियों हैया। अपनीवर्ग कियों क्षेत्र के अपनीवर्ग कियों किया के अपनीवर्ग के अपनीवर्ण के अपनीवर्ग के अपनीवर्ग के अपनीवर्ण के अपनीवर्ण

ਲੈ ਲਿਆ ਹੈ। ਕਰਜ਼ਾਰ, ਸੰਗੇ ਲਜ਼ਦਦਾਰ, ਰਸ਼ੰਟਰ ਅਤੇ ਰਿਸ਼ਕੀਕਾਰ ਨੂੰ ਬਿਸ਼ੇਸ਼ ਕਰਕੇ ਅਤੇ ਆਮ ਜਨਤਾ ਨੂੰ ਇਸ ਸਥਾਵਿਦ ਸਲੰਬੀ ਜ਼ਿਸ਼ੇ ਤਰ੍ਹਾਂ ਦਾ ਜੰਦਾ ਕਰਨ ਤੋਂ ਖ਼ਲਬਦਾਰ ਕੀਤਾ ਜ਼ਿਸ਼ਦਾਰ ਨੇ ਅੰਗਵਿਦਦ ਅੰਗੀ ਜ਼ਿਸ਼ੇ ਤਰ੍ਹਾਂ ਦਾ ਜਿੰਦਾ ਕਰਨ ਦਾ ਹੱਕ ਐਨਜ਼ੀਰ ਐਸਟਸ ਰੋਸ਼ਿਸ਼ਟਰਿਸ਼ਨ ਕੰਪਨੀ ਪ੍ਰਦੇਸ਼ ਰਿਸ਼ਮ ਜ਼ਿਸ਼੍ਰ 1,32,6376.17 ਹੋਰਾਂ ਸੰਘ ਸ਼ਿਸ਼ੀ ਹਥਾਰ ਸੰਗੇ ਨੇ ਜ਼ਿਸ਼੍ਰੀ ਕਰਤਾ ਤਰ੍ਹਾਂ ਸਾਲਿ ਰਿਸ਼ਮ ਜ਼ਿਸ਼੍ਰੀ 1,31,2015 ਨੂੰ ਸੰਗੇ 70.11.2015 ਤੋਂ ਕੁਸ਼ ਕਿਰੰਗਰ ਤੁਸ਼ ਸਤਾ ਦੀ ਸ਼ਿਸ਼ਤ ਜ਼ਿਸ਼੍ਰੀ 30.11.2015 ਨੂੰ ਸੰਗੇ 70.11.2015 ਤੋਂ ਕੁਸ਼ ਕੋਰਟਿਸ਼ਰੂਆਲ ਦਾ ਨਾਲ ਵਿਆਚ ਪ੍ਰਾਪਤ ਕੀਤੀ ਕੀਤੀ ਸਾਵਿੰਦੀਆਂ ਸ਼ਿਸ਼ਸ਼ਟ ਕਰਨ ਪਿੰਜੀ ਕੋਈ ਹੈ ਸ਼ਿਸ਼ਨ ਪ੍ਰਾਪਤ ਜ਼ਿਸ਼੍ਰੀ ਕਰਤਾ

ਤਕ ਦਾ ਕਿਤਾ ਹੋ ਚੜਾ। ਕਰਜ਼ਦਾਰਾਂ ਦੇ ਰਿਮਾਨ ਵਿਚ ਲਿਮਦਾ ਜਾਂਦਾ ਹੈ ਕਿ ਉਨ੍ਹਾਂ ਕੋਲ ਐਕਟ ਦੇ ਨੈਕਰਨ 1.3 ਦੇ ਸਕ ਨੈਕਤ (8) ਦੀਆਂ ਤਜਵੀਜ਼ਾਂ ਅਧੀਨ ਸਕਿਰਿਤ ਐਸਟਸ ਛੁਡਾਉਣ ਲਈ ਸਮਾਂ ਉਪਲਬਧ ਹੈ।

(a) ਦੀਆਂ ਰਾਜ਼ਬੀਕਾ ਅਧੀਲ ਸਥਿੰਗਰਥ ਅਸ਼ਦਸ਼ ਕੁਬਾਉਣ ਲਈ ਸਮਾ ਉਪਸਲਬ ਹੈ। **ਮਮਾਰੰਟ ਨ ਜ਼ਾਇਦਾਦ ਦਾ ਦੇਹਦਾ** ਸਾਰੇ ਬੜੂਰੀ ਅਤੇ ਅਹਿਮ ਹਿੱਸੇ ਸਾਵਿਦਾਦ ਸਿਵੜੀ 50 ਵ. ਗਸ, ਵਿੱਚ ਬਮਲਾ ਖ਼ਸ਼ਦਾ ਨੰ 41/18/2/2-41/23, ਮਾਬਾ ਨੰ. 40/455-405 457, ਖ਼ਾਬਾ ਨੰ. 440/481, 41/402 ਸੀਵਰ ਹੈ ਪਿੰਡ ਜਮਾਲਗੁਰ ਅਸ਼ਦਾਨ ਅੰਦਗੀ. ਨੰ. 177, ਸਲਾਈ ਜਾਣੀ ਜਦੀ ਹੈ ਵਿਕਾਰਲ ਲਗਾ, ਗਈ ਨੰ. ਹਾਂ, ਤੁਹਿੰਗੀਕ ਅਤੇ ਜ਼ਿਲ੍ਹਾ ਗੁਰਿਆਣਾ, ਦੰਦਾ ਇਲ ਤਰ੍ਹਾਂ :

ਸਬਾ: ਸਥਿਨ ਕੁਵਰ (ਅਧਿਕਾਰਤ ਅਸ਼ਸਰ) ਅੰਨਕਰ ਐਸਟਸ ਰੀਕੇਸਟਰੌਕਸ਼ਨ ਕੇਸ਼ਨੀ ਪ੍ਰਾ. ਜਿਮ

Rajinder Singh, Publisher & Printer: printed at Jagjit Publishing Company Private Limited, D-12, Industrial Area, Phase-1, Mohali and Published from Kothi No. 1079, Sector 8-C, Chandigarh, Bhola Singh Preet Dy. News Editor (Responsible for selection of News Under PRB Act) email: spokes manaphoto@gmail.com Phone (Mohali): +91-172-3647671-73 Fax: +91-172-3647688-88687 Cld.Office: 5085424, 2542033 Fax: +91-172-254288, RNI NO. CHA PUN/2005/18875. WPP Postal Regd. No. CHD/10809-11.